

August 14, 2023

The Manager, Listing Department
The National Stock Exchange of India Ltd.
Exchange Plaza, Bandra Kurla Complex,
Bandra (E), Mumbai - 400 051
NSE Symbol: PANACEABIO

BSE Limited Corporate Relationship Department, Phiroze Jeejeebhoy Towers, Dalal Street, Mumbai - 400 001 BSE Scrip Code: 531349

Reg.: Compliance under Regulation 47 of SEBI (Listing Obligations and Disclosure Requirements) Regulations, 2015

Dear Sir/Madam,

In continuation to our letter dated August 12, 2023 for approving the Unaudited Standalone and Consolidated Financial Results (Provisional) of the Company for Quarter ended June 30, 2023 and pursuant to Regulation 47 of the SEBI (Listing Obligations and Disclosure Requirements) Regulations, 2015, please find enclosed herewith newspaper copies of the Extract of Statement of aforesaid Unaudited Financial Results published in the following newspapers on August 14, 2023:-

- Business Standard (English);
- Desh Sewak (Punjabi)

This is for your kind information and record please.

Thanking you,

Sincerely yours,

for Panacea Biotec Limited

Vinod Goel Group CFO and Head Legal & Company Secretary

Encls: As above

### H. P. COTTON TEXTILE MILLS LTD

(CIN: L18101HR1981PLC012274)

REGD OFFICE: 15th K.M. Stone, Delhi Road, V.P.O. Mayar, Hisar-125044 Website: www.hpthreads.com E-mail: info@hpthreads.com Tel: +91 11 41540471/72/73, Fax: +91 11 49073410

**EXTRACT OF UNAUDITED STANDALONE AND CONSOLIDATED FINANCIAL RESULTS** FOR THE QUARTER ENDED 30TH JUNE, 2023

(₹in Lakh, unless otherwise stated)										
		STANDALONE RESULTS				C	CONSOLIDATED RESULTS			
SI. No	Particulars	Quarter ended 30-06-2023 (Unaudited)	Quarter ended 31-03-2023 (Refer Note 3)	Quarter ended 30-06-2022 (Unaudited)	Year ended 31-03-2023 (Audited)	Quarter ended 30-06-2023 (Unaudited)	Quarter ended 31-03-2023 (Refer Note 3)	Quarter ended 30-06-2022 (Unaudited)	Year ended 31-03-2023 (Audited)	
1.	Total Income from Operations	2664	2041	2068	8606	2664	2041	2068	8606	
2.	Net Profit / (Loss) for the period (before Tax, Exceptional and/or Extraordinary items)	(119)	(401)	(184)	(1877)	(120)	(402)	(184)	(1879)	
3.	Net Profit / (Loss) for the period before tax (after Exceptional and/or Extraordinary items)	(119)	(401)	(184)	(1877)	(120)	(402)	(184)	(1879)	
4.	Net Profit / (Loss) for the period after tax (after Exceptional and/or Extraordinary items)	(92)	(383)	(141)	(1805)	(93)	(384)	(141)	(1807)	
5.	Total Comprehensive Income for the period [Comprising Profit / (Loss) for the period (after tax) and Other Comprehensive Income (after tax)]	(93)	(397)	(141)	(1808)	(94)	(398)	(141)	(1810)	
6.	Paid-up equity share capital (Face Value of Rs. 10 each)	392	392	387	392	392	392	387	392	
7.	Other Equity	-	-	-	908	-	-	-	908	
8.	Earnings Per Share (of Rs. 10/- each) (for continuing and discontinued operations)									
	(a) Basic (in Rs.)	(2.36)	(9.87)	(3.64)	(46.66)	(2.36)	(9.87)	(3.64)	(46.66)	
	(b) Diluted (in Rs.)	(2.36)	(9.87)	(3.64)	(46.66)	(2.36)	(9.87)	(3.64)	(46.66)	

- The above financial results of H.P. Cotton Textile Mills Limited ("the Company") have been reviewed by the Audit Committee and approved by the Board of Directors at their respective meetings held on 12th August, 2023.
- The above is an extract of the detailed format of unaudited Financial Results for the quarter ended June 30, 2023 filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the financial results for the quarter ended June 30, 2023 is available on the Stock Exchange website (www.bseindia.com) and the company's website (www.hpthreads.com)
- The figures for the quarter ended March 31, 2023 are the balancing figures in respect of the full financial year and published year to date figures up to the third quarter of year ended March 31, 2023. For H.P. Cotton Textile Mills Ltd

Place: New Delhi Date: August 12, 2023 RaghavKumar Agarwal Executive Director, CEO & CFO DIN: 02836610

### RANJAN POLYSTERS LIMITED

11-12th K.M Stone, Chittorgarh Road, Guwardi, Bhilwara- 311001 Email: ranjanpoly@gmail.com, Website: www.ranjanpolysters.com CIN: L24302RJ1990PLC005560, Tel No.- 01482-297132,299395 UNAUDITED FINANCIAL RESULTS FOR THE QUARTER ENDED 30TH JUNE, 2023

SI.	Particulars	Quar	ter Ended	Year Ended
No.		Unaudited	Unaudited	Audited
		30.06.2023	30.06.2022	31.03.2023
1.	Total Income from Operations (Net)	2427.82	2029.64	8433.65
2.	Net Profit / (Loss) for the period (before Tax, Exceptional and/or Extraordinary items)	183.38	70.30	398.93
3.	Net Profit / (Loss) for the period before Tax (after Exceptional and/or Extraordinary items)	183.38	70.30	398.93
4.	Net Profit / (Loss) for the period after Tax (after Exceptional and/or Extraordinary items)	124.75	43.62	284.19
5.	Total Comprehensive Income for the period [Comprising Profit / (Loss) for the period (after tax) and Other Comprehensive Income (after tax)]	123.93	43.29	280.90
6.	Equity Share Capital (Face Value Rs. 10/- each)	300.09	300.09	300.09
7.	Reserve excluding Revaluation Reserve as per balance sheet of previous accounting year.			1051.97
8.	Earning Per Share (of Rs. 10/- each) (for continuing and discontinued operations)- 1.Basic	4.16	1.45	9.47
	2. Diluted	4.16	1.45	9.47

Notes:- 1. The above results have been reviewed and recommended by the Audi Committee and approved by the Board of Directors at their respective meeting held on 11th August 2023. 2. The above is an extract of the detailed format of Quarter Financial Results filed with the Stock Exchanges under Regulation 33 of the SEB (Listing and Other Disclosure Requirements) Regulations, 2015. The full format of the Quarterly/ Half Yearly ended Financial Results is available on the Stock Exchange vebsite: www.msei.inand on the company's website, www.ranjanpolysters.com.

Date: 11.08.2023 Place: Bhilwara

Mahesh Kumar Bhimsariya Managing Director DIN No. 00131930

By the order of the Board

E-NITNo: - EE/TLMDA/05 of 2023

Kashmir, J&K.

Scope of Work

as per the table below

Start date of clarifications End date of clarifications

Pre-Bid meeting

TLMD-III Amargarh)

JKPTCL Kashmir

ding process.

No: EE/TLMDA/909-13

Dated:11-08-2023

**DIPK 2580** 

technically qualified Tenderers)

**Before the Central Government Through REGIONAL** DIRECTOR, NORTHERN REGION, NEW DELHI, B-2 Wing, 2nd Floor, Pt. Deendaval Antvodava Bhawan, 2nd Floor, CGO Complex New Delhi - 110003

In the matter of sub-section (4) of Section 13 of Companies Act. 2013 and clause (a) of sub-rule (5) of rule 30 of the Companies (Incorporation) Rules, 2014

AND

In the matter of MARVEL MERCHANDISING COMPANY PRIVATE LIMITED (CIN: U74899DL1995PTC070396), having its Registered Office

806. MEGHDOOT 94, NEHRU PLACE NEW DELHI - 110019 -Petitioner Company

Notice is hereby given to the General Public that the company proposes to make application to the Central Government under section 13 of the Companies Act, 2013 seeking confirmation of alteration of the Memorandum of Association of the Company in terms of the special resolution passed at the Extra ordinary general meeting held on July 1st. 2023 to enable the company to change its Registered Office from the "National capital Territory of Delhi" to he "State of Uttar Pradesh".

Any person whose interest is likely to be affected by the proposed change of the registered office of the company may deliver either on the MCA-21 portal (www.mca.gov.in) by filing investor complaint form or cause to be delivered or send by registered post of his/her objections supported by an affidavit stating the nature of his/her nterest and grounds of opposition to the Regional Director, Northern Region, B-2 Wing, 2nd Floor, Pt. Deendayal Antyodaya Bhawan, 2nd Floor, CGO Complex, New Delhi - 110003, within fourteen days of the date of publication of this notice with a copy to the applicant company at its registered office at the address mentioned

806, MEGHDOOT 94, NEHRU PLACE, NEW DELHI - 110019

Office of the Executive Engineer.

**Transmission Line Maintenance Division III Amargarh Sopore** 

Tele No:01954-225010, Fax: 01954-225010, E-mail: tlmd3rdamargarh@gmail.com

**NOTICE INVITING TENDER** 

Superintending Engineer, Operation & Maintenance Circle 1st, Bemina Srinagar on behalf of the Lieutenan

Governor of Jammu & Kashmir Union Territory invites e-tenders (In Two Cover System) valid for 180 days from reputed, experienced and financially sound "A" Class Electrical Contractors and Executors fulfilling the eligibility

criteria specified in the standard bidding documents for the work detailed below. E-Tenders need to be

accompanied by earnest money deposit (EMD) in the shape of DD/CDR/BG from any Nationalized/ Scheduled

Bank equivalent to 2% of the advertised cost pledged to The Accounts Officer with Chief Engineer, JKPTCL

The complete bidding process is online. However, hard copies consisting of Tender Fee & EMD (origina

instruments) in cover-lare to be submitted before two days of e-bid submission end date by the bidders in the

office of the undersigned and Techno-Commercial bid (as per SBD) in cover II has to be submitted only by the

Lowest Bidder in the office of Superintending Engineer, Operation & Maintenance Circle-1st, Bemina, Srinagai

on the day which will be communicated to lowest bidder. Financial bids must be submitted online only as per

The information regarding schedule of downloading of the tender document and submission dates thereof is

**CRITICAL DATES** 

Qty

BOQ Lacs

The Standard Bidding Document is available on website http://jktenders.gov.in

Augmentation of 132/33 KV Grid Station Magam from 100 As per

e-Bid submission (start) date & time (Submission of e-tende

fee, EMD and other supporting Documents in PDF formats)

e-Bid submission (end) date & time (Submission of e-tende fee, EMD and other supporting documents in PDF formats)

OnlineTechno-Commercial e-Bid opening date and time.

Cost of e-Bid document (to be submitted in the form of Demand Draft Pledged to Executive Engineer JKPTCL,

12 Online financial e-Tender opening date & time (Only of the

Amount of earnest Money Deposit (2% of Advt. cost) Pledged in favour of Accounts Officer with Chief Engineer,

Sopore on E-mail: tlmd3rdamargarh@gmail.com or fax 01954-225010.

Venue of opening of Techno-Commercial-Bids

to 130MVA and other allied electrical and civil works.

Downloading of bidding documents (Start)

Downloading of bidding documents (End)

For and on behalf of the Applicant MARVEL MERCHANDISING COMPANY PRIVATE LIMITED

Estimated Tender EMD

11-08-2023 (06.00PM)

11-08-2023 (06:00 PM)

09-09-2023 (4:00 PM)

23-08-2023 (2:00 PM)

09-09-2023 (4:00PM)

11-08-2023 (06:00 PM)

21-08-2023 (04:00 PM)

22-08-2023 (2:00 PM)

11-09-2023 (2:00 PM)

Rs 5,000/-

Rs 13 288 Lacs

Office of the Superintending Engineer

O & M Circle 1st Bemina Srinagar.

Will be communicated to the

**Technically Qualified Tenderers** 

**Executive Enginee** TLMD-III,JKPTCL

Amargarh, Sopore

Rs.664.40

Fee Cost

5000/- Lacs

Rs.13.288

Subhash Arora DIN: 03588392

Address: 101A, Akash Ganga Apartment 15/96 Civil Lines, Kanpur - 208001

DATED: 11-08-2023

Time of

Months

Completion

### MPL

#### **MAITHON POWER LIMITED** (Contracts Department)

Maithon Power Ltd, Village: Dambhui, PO Barbindia, PIN-828205, District-Dhanbad NOTICE INVITING EXPRESSION OF INTEREST

The Maithon Power Limited invites expression of interest from eligible vendors following package

**DEBRIS CHUTE REVAMPING WORK AT MPL** 

For details of pre-qualification requirements, bid security, purchasing of tender document etc., please visit Tender section of our website (URL: https://www.tatapower.com/tender/tenderlist.aspx)

Eligible vendors willing to participate may submit their expression of interest along with the tender fee for issue of bid document latest by 21<sup>st</sup> August, 2023.

SHAMA ENGINE VALVES LIMITED

Regd. Office: B-28, Maharani Bagh, New Delhi-110065, INDIA
Phone No.:01149727000,
Email: shamaenginevalvesltd@gmail.com
Website: www.shamaenginevalvesltd.com CIN: U29110DL1961PLC003528

#### FOR PRIVATE CIRCULATION TO THE ELIGIBLE SHAREHOLDERS OF OUR COMPANY ONLY

Issue of 10,00,000 Equity Shares of Rs. 10/- each of M/s Shama Engine Valves Limited for cash at a price of Rs. 10/- per Equity Share for an aggregate amount of Rs 1,00,00,000/- to the Eligible Equity Shareholders on rights basis in the ratio of 20 Equity Share for every 30 Equity Share Held by the eligible equity shareholder on the record Date .e. 11.08.2023

Notice to the Eligible Equity Shareholders of our Company						
Issue Schedule						
Issue opens on: Friday, August 18, 2023	Issue closes on: Friday, September 1, 2023					
Elimible Equity Observational design						

Eligible Equity Shareholders may please note that the letter of offer and the application form has been dispatched on 14.08.2023. It is further to be noted that Equity Shares can be allotted only in dematerialized form. Please note that application on plain paper cannot be submitted, where an investor submits application forms along with plain paper/s, for rights entitlements, it shall be liable to be rejected

> For and on behalf of Board of Directors Shama Engine Valves Limited

ESSION OF INTEREST ("EOI") FOR

VV Multiplex Private Limited (Formerly

Known as Vikas Multiplex Developer

F.F.-53, First Floor, Ansal Fortune Arcade (AFA) Sector-18, NOIDA, Gautam Buddha Naga

Vikas Mall- Plot No. MP-1, Indira Nagar Colon

CD is engaged in construction and trading of

real estate and major investment in Vikas Mall

Plot No. MP-1, Indira Nagar Colony, Dehradur

Minimum Eligibility Criteria for resolution applicants (Singly, Jointly or in consortium) to approach the Resolution Professional ("RP"

. Minimum Net-Worth of INR 5 crore

supported by Documentary Evidence

2. For Financial Entities including ARCs /NBFC

/AIF-AUM/ Funds Deployed / Committed funds available for investment of INR 100 Crores as on latest available Balance Sheet not prior to

ARCs participation is subject to the rules an

In the event of a consortium betwee

applicants belonging to aforementioned two classes having different eligibility criteria, the

eligibility would be calculated in proportion to

Complete details / Detailed EOI are available or

vebsite, www.arck.in or may be sought by E

regulations of Reserve Bank of India

neir share in the consortium.

On or before 13.09.2023

vvmultiplex.ibc@gmail.com

For VV Multiplex Private Limited (Formerly Know

Address: C2/288, Janak Puri, New Delhi -110058

AFA Valid till: 19 12 2023

Mob: 981002053

Email: vvmultiplex.ibc@gmail.cor

as Vikas Multiplex Developers Private Limited Sandeep Mahajan- Resolution Professiona IBBI Regn No.: IBBI/IPA-001/IP-P00991/2017-2018/11631

mail at vvmultiplex.ibc@gmail.com

CIN: U45201UP2006PTC032578

Dehradun, Uttarakhand- 248006

http://arck.in. under the case list

"VV Multiplex Private Limited"

vith Resolution Plan: -

31-03-2022\*.

29.08.2023

Uttar Pradesh 201301

lttarakhand-248006

Not Available

INVITATION FOR EXPRESSION OF INTEREST ("EOF") FOR

VV MULTIPLEX PRIVATE LIMITED (FORMERLY KNOWN AS VIKAS

MULTIPLEX DEVELOPERS PRIVATE LIMITED)

OPERATING IN CONSTRUCTION AND TRADING OF REAL ESTATE

(Under Regulation 36A (1) of the Insolvency and Bankruptcy (Insolvency
Resolution Process for Corporate Persons) Regulations, 2016)

RELEVANT PARTICULARS

Place: New Delhi. Date: 14.08.2023

lame of the corporate debtor along

Address of the registered office

Details of place where majority of fixed

Installed capacity of main products/ services office (if any) of corporate debtor

Quantity and value of main products

Further details including last available

financial statements (with schedules) of two years, lists of creditors, relevant

dates for subsequent events of the process are available at:

Eligibility for resolution applicants under

section 25(2)(h) of the Code is available

Last date for receipt of expression o

Last date for submission of objections to

prospective resolution applicants

Date of issue of provisional list of 08.09,2023

interest

provisional list

Date: 14-08-2023

Place: New Delhi

13. Process email id to submit EOI

12.

services sold in last financial year Number of employees/ workmen

with PAN/ CIN/ LLP No.

**URL** of website

Preeti Sarin Director DIN No. 01746292

### SBFC

#### **SBFC Finance Limited**

Registered Office:- Unit No. 103, First Floor, C&B Square, Sangam Complex, Village Chakala, Andheri- Kurla Road, Andheri (East), Mumbai-400059.

#### POSSESSION NOTICE (As per Rule 8(2) of Security Interest (Enforcement) Rules, 2002)

Whereas the undersigned being the Authorized Officer of SBFC Finance Limited under the Securitization, Reconstruction of Financial Assets and Enforcement of Security Interest Act, 2002 and in exercise of the powers conferred under section 13 (12) read with Rule 8 of the Security Interest (Enforcement) rules 2002, issued Demand Notices upon the Borrowers/Co-borrowers mentioned below, to repay the amount mentioned in the notice within 60 days from the date of receipt of the said notice.

The borrower/Co-borrowers having failed to repay the amount, notice is hereby given to the Borrower/Co-borrowers and the public in general that the undersigned has taken possession of the property described herein below in exercise of powers conferred on him/ her under Section 13(4) of the said Act read with Rule 8 of the said rules on the below-mentioned dates.

The Borrower/Co-borrowers in particular and the public in general is hereby cautioned not to deal with the property and any dealings with

& Date of Demand Notice& Date of PossessionPossession Notice (I1. NEW HEENA STORE, having address at, Shiv Mandir Market, Khasara No. 377, Near AWHO Vivek Vihar, Sec- 82, Gautam Buddha, ShivAll the piece and parcel of the Property bearing Residential Built up Freehold Plot Thirty Two Lakh of land measuring 54 sq. yds. i.e. 45.15 sq. Eighteen Thousand E	the property will be subject to the charge of object inlance. Eithin	teu.	
having address at, Shiv Mandir Market, Khasara No. 377, bearing Residential Built up Freehold Plot Thirty Two Lakh Near AWHO Vivek Vihar, Sec- 82, Gautam Buddha, Shiv of land measuring 54 sq. yds. i.e. 45.15 sq. Eighteen Thousand E			Amount demanded in Possession Notice (Rs.)
	having address at, Shiv Mandir Market, Khasara No. 377, Near AWHO Vivek Vihar, Sec- 82, Gautam Buddha, Shiv Mandir, Noida, Uttar Pradesh-201304.,  2. ANWAR HUSEAN, 3. MOHAMADAKHLAK,  4. SARVARIN KHATUN, 5. NAVISH KHATUN,  No.2 to No.5 Having their address at, H. No. 00, Near Nasir Store, Village Bhangel, Begampur, Pargana and Tehsil Dadri, District Ghaziabad, Uttar Pradesh-201304.  Demand Notice Date: 5th May 2023  Loan No. 24615(PR00712513), 'ME29353 (PR00788270),	bearing Residential Built up Freehold Plot of land measuring 54 sq. yds. i.e. 45.15 sq. mtrs. and and Built up Freehold Plot of land measuring 25 sq. yds., i.e. 20.90 sq. mtrs., out of Khata/ khasara No. 104 situated at Village Bhangel, Begampur, Pargana and Tehsil Dadri, District Gautam Budh Nagar, Uttar Pradesh Property Within the Registration district of and Sub registration office of Sub Registrar-I, Noida.	Thirty Two Lakh(s) Eighteen Thousand Eight Hundred Forty Three Only) as on 3rd May 2023

The Borrower's attention is invited to provisions of sub-section (8) of section 13 of the Act, in respect of time available, to redeem the secured assets

Place: Noida Date: 14/08/2023

Sd/- (Authorized Officer), SBFC Finance Limited

### IndiaShelter

Regd: Office: Plot-15,6th Floor, Sec-44, Institutional Area, Gurugram, Haryana-122002 Branch Office: India Shelter Finance Corp. Ltd. First Floor, 10 D, Panjwani Complex Opp. Multipurpose School, Gumanpura, Kota-304007 Rajastha

Whereas, The Undersigned Being The Authorised Officer Of The India Shelter Finance And Corporation Ltd, Under The Securitisation And Reconstruction Of Financial Assests And Enforcement (security) Interest Act, 2002 And In Exercise Of Power Conferred Under Section 13(12) Read With Rule 3 Of The Security Interest (enforcement) Rules, 2002, issued A Demand Notice On The Date Noted Against The Account As Mentioned Hereinafter, Calling Upon The Borrower And Also The Owner Of The Propertysurety To Repay The Amount Within 60 Days From The Date Of The Said Notice. Whereas The Owner Of The Property And The Other Having Failed To Repay The Amount, Notice Is Hereby Given To The Under Noted Borrowers And The Public In General That The Undersigned Has Taken Physical Possession Of The Property/ies Described Herein Below In Exercise Of The Powers Conferred On Him/her Under Section 13(4) Of The Said Act Read With Rules 8 & 9 Of The Said Rules On The Dates Mentioned Against Each Account. Now, The Borrower In Particular And The Public In General Is Hereby Cautioned Not To Deal With The Property/ies And Any Dealing With The Property/ies Will Be Subject To The Charge Of India Shelter Finance Corporation Ltd For An Amount Mentioned As Below And Interest Thereon, Costs, Etc.

POSSESSION NOTICE FOR IMMOVABLE PROPERTY

NAME OF THE BORROWER/GUARANTOR	Description Of The Charged /mortgaged	Date Of Demand Notice,	Date Of
(OWNER OF THE PROPERTY) & LOAN	Property(all The Part & Parcel Of The	Amount Due As On Date Of	Physical
ACCOUNT NUMBER	Property Consisting Of)	Demand Notice	Possession
No. 357 Main Market, Gainta Itawa, Kota, District Kota 324005 Rajasthan Also At: Plot No. 17 Sai Dam, Gram Devli Arah Tebsil	Piot, North-Piot No. 16, South-Road	Rs. 1415243.51/-(Rupees Fourteen lakh Fifteen Thousand Two Hundred Forty-Three and Fifty One Paise	

For Any Query Please Contact Mr. Navodit Tripathi (+91 9694254879) & Mr. Parvin Kumar (+91 9829210801) 1) (AUTHORIZED OFFICER INDIA SHELTER FINANCE CORPORATION LT Place: Rajasthan Date: 14.08.2023

# Panacea Biotec

#### **Extract of Standalone and Consolidated Financial Results** (Unaudited) for the Quarter ended June 30, 2023

	Standalone			Consolidated Quarter Ended Year Ended				
	Quarter Ended Year Ended			Q	Year Ended			
Particulars	June	March	June	March	June	March	June	March
	30, 2023	31, 2023	30, 2022	31, 2023	30, 2023	31, 2023	30, 2022	31, 2023
	Unaudited	Audited	Unaudited	Audited	Unaudited	Audited	Unaudited	Audited
Total income from operations	8,941	7,502	6,134	25,707	12,919	12,893	11,070	45,995
Net Profit / (Loss) for the period/year (before tax, exceptional and/or extraordinary item)	129	510	(7,424)	(6,275)	(1,471)	(117)	(7,890)	(8,986)
Net Profit / (Loss) for the period/year before tax (after exceptional and/or extraordinary item)	129	510	(7,424)	(6,275)	1,303	1,821	(5,116)	1,280
Net Profit / (Loss) for the period/year after tax (after exceptional and/or extraordinary item)	129	(1,969)	(7,424)	(8,754)	1,098	(1,268)	(5,614)	(3,375)
Total comprehensive income/(loss) for the period/year (comprising of profit/ (loss) for the period/year (after tax) and other comprehensive income (after tax))	129	(2,149)	(7,429)	(8,944)	1,108	(1,179)	(5,634)	(3,347)
Equity Share Capital (face value of Re.1 per share)	613	613	613	613	613	613	613	613
Earning/(loss) per share, (annualised, except for quarters):								
Basic and Diluted	0.21	(3.21)	(12.12)	(14.29)	1.79	(2.07)	(9.17)	(5.51)
Notes:								

- The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results is available on the Stock Exchanges websites, NSE- http://www.nseindia.com/  $BSE-http://www.bseindia.com\, and\, is\, also\, available\, on\, the\, Company's\, website,\, http://www.panaceabiotec.com.$
- The above financial results were reviewed by the Audit Committee of the Board and approved by the Board of Directors at their meetings held on August 11, 2023 and August 12, 2023 respectively. The financial results have been prepared in accordance with the recognition and measurement principles of
- applicable Indian Accounting Standard ("IND-AS") notified under the Companies (Indian Accounting Standards) Rules, 2015 as specified in section 133 of the Companies Act, 2013. Previous period / year amounts have been regrouped/ reclassified to make them comparable with those of
  - current period/year. For and on behalf of the Board of Directors of

**Panacea Biotec Limited** 

Place : New Delhi Date: August 12, 2023

Dr. Raiesh Jain **Chairman & Managing Director** 

**Panacea Biotec Limited** CIN: L33117PB1984PLC022350 - Ph. No. 91-11-41679000, Fax: 91-11-41679070.

Website: http://www.panacea-biotec.com, E-mail: corporate@panaceabiotec.com

Regd. Office: Ambala-Chandigarh Highway, Lalru- 140501, Punjab

Only the bidders possessing the qualifying criteria as mentioned in the SBD should participate in the bid-

Clarifications can also be sought from the office of the Executive Engineer JKPTCL, TLMD-III Amargarh

Before participating in the bids, the bidder shall acquaint himself with the site of work and local condi-

The corporation reserves the right to reject any or all bids without assigning any reason thereof.

Varroc Engineering Limited

Regd. Office: Plot No. L - 4, MIDC Industrial Area, Waluj, Aurangabad – 431136 (Maharashtra)
CIN: 128920MH1988PLC047335 Tel No: 0240 6653700; Fax No: 0240 2564540

#### Web: www.varroc.com: Email Id: investors@varroc.com INFORMATION REGARDING 35th ANNUAL GENERAL MEETING OF THE COMPANY

NOTICE is hereby given that 35th Annual General Meeting ('AGM') of the Members of the Company is scheduled to be held on Wednesday, September 13, 2023 at 11.00 a.m. (IST) through Video Conference ('VC')/Other Audio Visual Means ('OAVM') without physical presence of the Members at a common venue, in compliance with the applicable provisions of the Companies Act, 2013 and the Rules made thereunder ("the Act") and the Securities and Exchange Board of India (Listing Obligations and Disclosure Requirements) Regulations, 2015 read with all the applicable circulars on the subject matter issued by the Ministry of Corporate Affairs ("MCA") and the Securities and Exchange Board of India ("SEBI"), to transact the business as set out in the Notice convening the AGM. The Members

In compliance with the aforesaid circulars issued by the MCA and SEBI, AGM Notice and Annual Report for FY 2022-23 will be sent only by electronic mode to all the Members whose email addresses are registered with the Depository Participants or the Company. The Members holding shares in dematerialised mode are requested to register / update their email addresses with their Depository Participants ("DP") by following procedure prescribed by DP or alternatively, temporarily register/update their email addresses with the Company by writing to the Company's Registrar and Share Transfer Agent, Link Intime India Pvt Ltd at https://web.linkintime.co.in/EmailReg/Email Register. html or rnt.helpdesk@linkintime.co.in. Help line No 1800 1020 878.

will be able to attend and participate in the AGM by VC/OAVM only. The Members attending the AGM through VC/

OAVM will be counted for the purpose of reckoning the quorum under Section 103 of the Act.

The Company has engaged services of NSDL for providing remote e-voting facility ('Remote e-voting') to all its members to cast their vote on all resolutions set out in the AGM Notice. Additionally, the Company, through NSDL, is providing the facility of voting through e-voting system during the AGM ('e-voting'). The details such as manner of

(i) registering / updating email addresses, (ii) casting vote through Remote e-voting/e-voting and (iii) attending the AGM through VC / OAVM has been set out in AGM Notice which will be dispatched in due course The Members are requested to carefully read all the Notes set out in the AGM Notice (being sent electronically) and

in particular, instructions for joining the AGM, manner of casting vote through remote e-voting / e-voting facility at

The AGM Notice and Annual Report for FY 2022-23 will also be made available on the Company's website at www varroc.com, website of the Stock Exchanges, i.e., BSE Limited at www.bseindia.com and National Stock Exchange of India Limited at www.nseindia.com and also on the website of NSDL at www.evoting.nsdl.com.

> For Varroc Engineering Limited By Order of the Board of Director

Ajay Sharma

Membership No. - ACS 9127

Group General Counsel and Company Secretary

Date: August 13, 2023 Place: Aurangabad

# VACCELLENCE

(Rs. in Lakh except per share)



Regd. Off.: Room No. 1-2. Kapadia Chambers, 51 Bharuch Street. Masjid Bunder (E), Mumbai (MH.) - 400009.

Extract of Un-audited Financial Results for the Quarter Ended 30th June, 2023							
			(Rs. in Lacs	except EPS)			
	Quarter ended Year End						
Particulars	30.06.2023 (Unaudited)	31.03.2023 (Audited)	30.06.2022 (Unaudited)	31.03.2023 (Audited)			
Total income from operations (Net)	-	-	-	-			
Net Profit / (Loss) for the period							
(Before Tax, exceptional items)	(0.71)	(13.06)	(4.51)	(23.27)			
Net Profit / (Loss) for the period before tax							
(After exceptional items / extraordinary items)	(0.71)	(13.35)	(4.51)	(23.56)			
Net Profit / (Loss) for the period after tax							
(After exceptional /extraordinary items)	(0.71)	(549.97)	(4.51)	(560.21)			
Total Comprehensive Income for the period							
[Comprising Profit/(Loss) for the period (after tax)							
and Other Comprehensive Income (after Tax)]	(0.71)	(549.97)	(4.51)	(560.21)			
Equity Share Capital	24.90	24.90	24.90	24.90			
Reserves (excluding Revaluation Reserve) as shown							
in the Audited Balance Sheet	-	-	-				
Earnings Per Share (of Rs. 10/- each)							
(for continuing and discontinued operations)							
1. Basic:	(0.28)	(220.87)	(1.81)	(224.99)			
2. Diluted:	(0.28)	(220.87)	(1.81)	(224.99)			

Note:

The aforesaid is an extract of the detailed format of Un-audited Financial Results for the quarter ended 30th June 2023 filed with the stock exchange under Regulation 33 of the SEBI (Listing Obligations and Disclosur Requirements) Regulations, 2015. The full format of the Audited Financial Results is available on the stoc exchange website and Company's website i.e. www.bseindia.com, and www.viksit.in.


Date: 11th August, 2023

#### ONE GLOBAL SERVICE PROVIDER LIMITED

CIN: L74110MH1992PLC367633 Reg Office: 1205-1206, 12th Floor, Raheja Chambers, 213, Free Press Journal Marg, Nariman Point, Mumbai MH 400021. E-mail: 1connect@1gsp.in ● website: www.1gsp.in UNAUDITED STANDALONE FINANCIAL RESULTS FOR THE QUARTER AND YEAR ENDED ON JUNE 30, 2023

			Amount in Lacs
Particulars	Quarter ending 30/06/2023 (Unaudited)	Year to date Figure 31/03/2023 (Audited)	Corresponding 3 months ended in the previous year 30/06/2023 (Unaudited)
Total income from operations Extraordinary items#)	1251.87	533.68	208.56
"Net Profit / (Loss) for the period (before Tax, Exceptional and/ or Extraordinary items#)	130.59	43.08	12.92
Net Profit / (Loss) for the period before tax (after Exceptional and/or Extraordinary items#)	130.59	43.08	12.92
Net Profit / (Loss) for the period after tax (after Exceptional and/or Extraordinary items#)	98.07	43.73	13.47
Total Comprehensive Income for the period [Comprising Profit / (Loss) for the period (after tax) and Other Comprehensive Income (after tax)]			
Equity Share Capital	710.47	710.47	710.47
"Earnings Per Share (of Rs. /- each) (for continuing and discontinued operations)-			
1. Basic: 2. Diluted:	1.38 1.38	0.62 0.62	0.19 0.19
	Total income from operations Extraordinary items#) "Net Profit / (Loss) for the period (before Tax, Exceptional and/ or Extraordinary items#) Net Profit / (Loss) for the period before tax (after Exceptional and/or Extraordinary items#) Net Profit / (Loss) for the period deter tax (after Exceptional and/or Extraordinary items#) Total Comprehensive Income for the period [Comprising Profit / (Loss) for the period (after tax) and Other Comprehensive Income (after tax)] Equity Share Capital "Earnings Per Share (of Rs. /- each) (for continuing and discontinued operations)- 1. Basic:	Particulars    30/06/2023 (Unaudited)	Total income from operations Extraordinary items#)  "Net Profit / (Loss) for the period (before Tax, Exceptional and/or Extraordinary items#)  Net Profit / (Loss) for the period before tax (after Exceptional and/or Extraordinary items#)  Net Profit / (Loss) for the period before tax (after Exceptional and/or Extraordinary items#)  Net Profit / (Loss) for the period after tax (after Exceptional and/or Extraordinary items#)  Net Profit / (Loss) for the period after tax (after Extraordinary items#)  Total Comprehensive Income for the period (after tax) and Other Comprehensive Income (after tax) and Other Comprehensive Income (after tax)    Equity Share Capital 710.47 710.47  "Earnings Per Share (of Rs. /- each) (for continuing and discontinued operations)-  1. Basic: 1.38 0.62

Note: (a). The above is an extract of the detailed format of Quarterly/Annual Financial Results filed with the Stock Exchanges unde Regulation 33 of the SEBI (Listing and Other Disclosure Regulirements) Regulations, 2015. The full format of the Quarterly/Annual Financial Results are available on the websites of the Stock Exchange(s) and the listed entity, https://www.1gsp.in (b). The impact on ne profit / loss, total comprehensive income or any other relevant financial item(s) due to change(s) in accounting policies shall be disclosed. by means of a footnote. (c). Exceptional and/or Extraordinary items adjusted in the Statement of Profit and Loss in accordance with Inc





### Grow your business with Business Standard – the smart choice to reach those who matter!



71% readers in NCCS A1 and A2



12 English, 6 Hindi editions: 1000+ towns



6 lakh registered users, 12 million unique visitors per month



Print readers spend >15 min per day, digital >5 min per visit



The most-read business medium in top B-Schools



150+ events every year

Write to sales@bsmail.in now, for a customised solution to your business requirements

# **Business Standard** Insight Out

business-standard.com





bsindia





#### **Extract of Standalone and Consolidated Financial Results** (Unaudited) for the Ouarter ended June 30, 2023

(Rs. in Lakh except per share Consolidated Quarter Ended **Quarter Ended Particulars** 30, 2023 | 31, 2023 | 30, 2022 | 31, 2023 | 30, 2023 | 31, 2023 | 30, 2022 | 31, 2023 Inaudited Audited Audited Unaudited Total income from operations 7,502 6,134 25,707 12,919 12,893 11,070 45,995 Net Profit / (Loss) for the period/year (before tax, exceptional and/or (7.424) (6.275) (1,471) (117) (7,890) (8,986) 129 510 extraordinary item) Net Profit / (Loss) for the period/year before tax (after exceptional and/or extraordinary item) 129 510 (7,424) (6,275) 1,303 1,821 (5,116) Net Profit / (Loss) for the period/year after tax (after exceptional and/or (1,969) (7,424) (8,754) 1,098 (1,268) (5,614) (3,375) extraordinary item) Total comprehensive income/(loss) for the period/year (comprising of profit, (loss) for the period/year (after tax) and other comprehensive incom (2,149) (7,429) (8,944) 1,108 (1,179) (5,634) (3,347) (after tax)) **Equity Share Capital** (face value of Re.1 per share) 613 613 613 613 613 613 613 613 Earning/(loss) per share, (annualised except for quarters): Basic and Diluted 0.21 (3.21) (12.12) (14.29) 1.79 (2.07) (9.17) (5.51)

- The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results is available on the Stock Exchanges websites, NSE- http://www.nseindia.com, BSE-http://www.bseindia.com and is also available on the Company's website, http://www.panaceabiotec.com.
- The above financial results were reviewed by the Audit Committee of the Board and approved by the Board of  $Directors\,at\,their\,meetings\,held\,on\,August\,11,2023\,and\,August\,12,2023\,respectively.$
- The financial results have been prepared in accordance with the recognition and measurement principles of applicable Indian Accounting Standard ("IND-AS") notified under the Companies (Indian Accounting Standards) Rules, 2015 as specified in section 133 of the Companies Act, 2013.
- 4. Previous period / year amounts have been regrouped/ reclassified to make them comparable with those of current period/year.

For and on behalf of the Board of Directors of **Panacea Biotec Limited** 

Place: New Delhi Date: August 12, 2023

Dr. Rajesh Jain **Chairman & Managing Director** 

#### Panacea Biotec Limited

Regd. Office: Ambala-Chandigarh Highway, Lalru- 140501, Punjab CIN: L33117PB1984PLC022350 - Ph. No. 91-11-41679000, Fax: 91-11-41679070, Website: http://www.panacea-biotec.com, E-mail: corporate@panaceabiotec.com

INDIA RESURGENCE ARC PRIVATE LIMITED IndiaRF 3rd Floor, Piramal Tower, Peninsula Corporate Park, Ganpatrao Kadam Marg, Lower Parel, Mumbai 400 013. Tel: 022-68608500 / 68608501, CIN: U67190MH2016PTC272471

APPENDIX IV-A [PROVISO TO RULE 8(6)]
PUBLIC NOTICE FOR E-AUCTION FOR SALE OF IMMOVABLE PROPERTIES

E-auction sale notice for sale of Immoveable Property under SARFAESIAct, 2002 read with proviso to rule 8(6) of Security Interest (Enforcement) Rules, 2002. Notice is hereby given to the public in general and in particular to borrowers and guarantors, details whereof are mentioned below, that the below describe Immoveable Property mortgaged/charged to the India Resurgence ARC Private Limited (India RF/Secured Creditor), the possession of which has been take by the Authorised Officer of India RF/Secured Creditor will be sold on "AS IS WHERE IS BASIS", "AS IS WHAT IS BASIS" and "WHATEVER THERE IS BASIS as per the brief particulars mentioned in the schedule.

Sr. No.	Name of the Borrower/ Co-Borrower/Guarantor/ Mortgagor	Outstanding Dues	Description of the property and Encumbrances**, if any:	Type and Date of Possession	Reserve Price	Earnest Money Deposit (EMD)	Last date for submission of Bid and EMD	Date and Time of E-Auction
1.	Leena Fashion Embroiders Pvt Ltd, Chandan Stores D.D., Karan Nirmal Chhadwa, Leena Nirmal Chhadwa and Nirmal Gagubhai Chhadwa	As on 31.07.2023 Rs. 29,41,47,276 (Rupees Twenty Nine Crore Forty One Lakh Forty Seven Thousand Two Hundred Seventy Six Only)	Leasehold plot No.25 & 26, CS no.93 (Part), CTS no. 1A, Deonar Ancillary Industrial Estate Sonapur Road, Deonar, Govandi East, Mumbai – 400 043 admeasuring 1,925 sq. mt. along with building thereon, bounded as follows.  North: Adjoining property/Plot Road/Sonapur Road East: Plot No.27 West: Plot No.24	Physical Possession taken on 03.11.2022	Rs. 12,86,00,000 (Rupees Twelve Crore Eighty Six Lakh Only)	Rs. 1,28,60,000 (Rupees One Crore Twenty Eight Lakh Sixty Thousand Only)	04.09.2023 by 6:00 pm	05.09.2023 at 12:00 pm
2.	Shekhar Sumant Dadarkar, Shreerang Gangadhar Vaze	As on 31.07.2023 Rs. 5,22,36,605 (Rupees Five Crore Twenty Two Lakh Thirty Six Thousand Six Hundred Five Only)	Shop No. 1 and 2 on First Floor admeasuring 3,520 sq. ft. built up area, situated in Building No. 4, Tilak Nagar Sun View Co-Operative Housing Society bearing Sr. No. 14 (CTS No. 16 part, Tilak Nagar, Chembur, Mumbai-400	Physical possession taken on 09.11.2022	Rs. 3,30,00,000 (Rupees Three Crore Thirty Lakh Only)	Rs. 33,00,000 (Rupees Thirty Three Lakh Only)	04.09.2023 by 6:00 pm	05.09.2023 at 12:00 pm
	Interstate Road Transport Company Limited, Bhuvneshwar Indersen Agarwal, Mohit Bhuvneshwar Agarwal, Bhumika Bhuvneshwar Agarwal	As on 31.07.2023 Rs. 5,14,73,826 (Rupees Five Crore Fourteen Lakh Seventy Three Thousand Eight Hundred Twenty Six Only)	Flat No. 001, Ground Floor, Saket CHS, Adarsh Dugdhalaya Lane, Marve Road, Malad West, Mumbai - 400604 admeasuring 415 sqft builtuparea Encumbrances: Outstanding Maintenance dues to Society - Rs. 2,76,572 (Rupees Two Lakh Seventy Six Thousand Five Hundred Seventy Two Only) as on 310.3 2023	Physical Possession taken on 15.03.2023	Rs. 70,00,000 (Rupees Seventy Lakh Only)	Rs. 7,00,000 (Rupees Seven Lakh Only)		05.09.2023 at 12:00 pm
4.	Only Parathas, Anil Singh Sardarilal Arora, Harpreet Kaur Anil Singh Arora	As on 31.07.2023 Rs. 81,02,699 (Rupees Eighty One Lakh Two Thousand Six Hundred Ninety Nine Only)	Flat No. 304, 3rd Floor, Wing "F", Atlanta Co-operative Housing Society Ltd, Village Valnai, Marve Road, Malad (West), Mumbai – 400 064 adm. 580 sq. ft. built up	taken on	Rs. 70,00,000 (Rupees Seventy Lakh Only)	Rs. 7,00,000 (Rupees Seven Lakh Only)		22.09.2023 at 12:00 pm
5.	Amar Society Store & Medical, Mr. Champsi Avchar Gala, Mrs. Veluben Champsi Gala, Mr. Champsi Avchar Gala, Mr. Rupen C. Gala	As on 31.07.2023 Rs. 2,85,99,236 (Rupees Two Crore Eighty Five Lakh Ninety Nine Thousand Two Hundred Thirty Six Only)	Shop No. 13 adm. 430 Sq. Ft. Carpet Area On The Ground Floor of The Building Known As Gurunagar Building No. 10-Operative Housing Society Ltd. Four Bungalow Road, Andheri West, Near Kokilaben Ambani Hospital, Mumbai-400053	Physical possession taken on 19.06.2023	Rs. 2,25,00,000 (Rupees Two Crore Twenty Five Lakh Only)	Rs. 22,50,000 (Rupees Twenty Two Lakh Fifty Thousand Only)		22.09.2023 at 12:00 pm
	Vidhata Enterprises, Mr. Rajesh Hirji Bhanushali, Mrs. Neeta Rajesh Bhanushali	As on 19.12.2022 Rs. 2,22,84,608 (Rupees Two Crore Twenty Two Lakh Eighty Four Thousand Six Hundred and Eight Only)	Flat No.B/21 adm. 1013 sq. ft. built up area at 2nd Floor, B Wing Himalaya Parvatlya Co po, Hsg. Soc. Ltd. Netaji Palkar Marg, (N.S. S. Road). Govind Nagar, (Village Asalpha, Ghatkopar (West). Mumbai – 400084	taken on 07.01.2023	Rs. 90,00,000 (Rupees Ninety Lakh Only)	(Rupees Nine Lakh Only)	by 6:00 pm	22.09.2023 at 12:00 pm

togener with full mitterest as applicable, intolerate as perseas, costs, cranges, etc. incurred up to the date of payment and related and with the state of knowledge of Authorise Officer of Secured Creditor. The intending bidders should do their own independent diligence regarding the encumbrances, title of the Immoveable Propert The Authorised Officer/ Secured Creditor shall not be responsible in any way for any third-party claims/ rights/ dues.

**TERMS & CONDITIONS:** 

IERMS & CONDITIONS:

E-Auction/bidding shall be only through "Online Electronic Bidding" through the website https://www.bankauctions.in. Bidders are advised to go through the website for detailed terms & process before taking part in the e-Auction sale proceedings.

For inspection of the properties & property documents, or any other sale related query, please contact Mr. Harshwardhan Kadam-9819058003.

The Immovable property will not be sold below the Reserve Price (RP) and accordingly the participating bidders are invited to bid more than the RP and may enhance their offer further during auction process as specified by the agency conducting the auction is 4% a Closure.

The interested bidders before the last date & time of submission of the Bid shall submit their Earnest Money Deposit (EMD) to Elexa Resolution Advisors LLP, duly authorized service provider of India RF at their office at AWFIS, Unit no. 304, 3rd Floor, Adam Inspire BKC, G Block, Bandra Kurla Complex, Mumbai-400051 through Demand Draft/NEFT/RTGS/PAY ORDER as follows;

For Property at Sr. No. 1 to 4, in favour of "India Resurgence ARC Trust II" payable at Mumbai. HDFC Bank Limited, Account Number-57500000340699, IFSC Code: HDFC0000066;

For Property at Sr. No. 5 in favour of "India Resurgence ARC Trust IV", HDFC Bank Limited, Account Number-57500000340690, IFSC Code: HDFC00000660;

For Property at Sr. No. 6 in favour of "India Resurgence ARC Trust VI", HDFC Bank Limited, Account Number-57500000341064, IFSC Code: HDFC00000660;

For Property at Sr. No. 6 in favour of "India Resurgence ARC Trust VI", HDFC Bank Limited, Account Number-575000003890;

For Property at Sr. No. 6 in favour of of India Resurgence ARC Trust VI", HDFC Bank Limited, Account Number-575000003930, IFSC Code: HDFC00000660 payable at Mumbai; and Please note that the Cheques shall not be accepted as EMD amount.

Interested bidder shall submit copy of the following documents with the Authorized Officer Mr. Akshaay Rao (Mobile - 9819058003, Email-harshwardhan@elexa.co.in)
Photocop

Bidders Name, Contact No., Address, e-mail ID. Bidder's account details for online refund of EMD.

b) Self-attested photocopies of KYCs and address proof such as PAN Card, Voter ID Card/ Driving License/ Passport/ Aadhar Card etc.
c) Bidder's Account details for online refund of EMD.
d) Post registration (one time) by the bidder, the interested bidder may upload the details of aforementioned documents on the Web Portal.
7. The intending bidders should register their names at portal https://www.bankauctions.in and get their User ID and password free of cost. It shall be the obligation of the prospective bidder to avail online training on E- Auction from the agency conducting the auction/service provider namely IMS 4Closure, Hyderabad, helpline No: 8142000064, email: prakash@bankauctions.in and for any property related query may contact, atthorised Officer (details given earlier) during the working hours from Monday to Friday. Neither the Authorised Officer/Secured Creditor nor the agency conducting auction shall be liable for any Internet Network problem and the interested bidders to ensure that they are technically well equipped for participating in the e-Auction event.
8. Only buyers holding valid KYC, address proof, user ID/ Password and confirmed payment of EMD through any of the mode mentioned above shall be eligible for participating in the e-Auction process.
9. During the Online Intert-se Bidding, bidder can improve their bid amount as per the 'Bid Increase Amount' (as indicated by the agency conducting the auction namely M/s 4Closure) or its multiples. In case bid is placed during the last 5 minutes of the closing time of the e-Auction, the closing time will automatically get extended for 5 minutes (each time till the closure of e-Auction process), otherwise, it'll automatically get closed. The bidder who submits the highest bidder and shall confirm the sale in his favor of the e-Auction process shall be declared as the highest bidder by the agency bioliging auctions. The Authorised Officer post verification of the documents and other information s

Bidding, successfully.

18. Notwithstanding anything to the contrary contained hereinabove, if the borrower has paid the outstanding amount along with future interest computable til the date of payment in full any time before the date of publication of this notice for public auction, in such an event in terms of section 13 (8) of SARFAESI Act 2002, the Secured Creditor shall not transfer the Secured Assets by way of lease, assignment or sale.

Authorised Office

India Resurgence ARC Private Limited

### newsdeshsewak@gmail.com/Chandigarh, Monday, 14 August, 2023

# ਐਸ.ਐਮ.ਐਮ.ਬੀ.ਮੈਮੋਰੀਅਲ ਸਕੂਲ ਬੱਧਨੀ ਕਲਾਂ ਵਿਖੇ ਬੋਲੀ, ਭਾਸ਼ਾ ਤੇ ਰੰਗਮੰਚ 'ਤੇ ਸੈਮੀਨਾਰ ਕਰਵਾਇਆ

रेम मेह्र /DESH SEWAK



ਜੰਗੀਰ ਸਿੰਘ **ਬੱਧਨੀ ਕਲਾਂ**. 13 **ਅਗਸਤ** : ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ, ਐੱਸ.ਐਮ.ਐਮ.ਬੀ. ਮੈਮੋਰੀਅਲ ਸਕੂਲ, ਬੱਧਨੀ ਕਲਾਂ ਵਿਖੇ , ਬੋਲੀ, ਭਾਸ਼ਾ ਅਤੇ ਰੰਗ ਮੰਚ ਉੱਪਰ, ਇੱਕ ਸੈਮੀਨਾਰ ਕਰਵਾਇਆ ਗਿਆ। ਭਾਸ਼ਾ ਬੋਲੀ ਅਤੇ ਰੰਗਮੰਚ ਕਿਵੇਂ ਹੋਂਦ ਵਿੱਚ ਆਏ। ਇਸ ਵਿਸ਼ੇ ਨੂੰ ਵਿਦਿਆਰਥੀ ਅਤੇ ਅਧਿਆਪਕਾਂ ਵਿੱਚ ਪੂਰੀ ਤਰ੍ਹਾਂ ਉਭਾਰਿਆ ਗਿਆ। ਸੈਮੀਨਾਰ ਵਿੱਚ ਪੰਜਾਬੀ ਦੇ ਉੱਘੇ ਨਾਟਕਕਾਰ, ਮੋਹੀ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਨੇ ਬੋਲੀ, ਭਾਸ਼ਾ ਅਤੇ

ਰੰਗਮੰਚ ਵਿਸ਼ੇ ਉਪਰ, ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਦੱਸਿਆ ਕਿ ਬੋਲੀ ਭਾਸ਼ਾ ਅਤੇ ਰੰਗ ਮੰਚ ਵਿੱਚ ਕੀ ਅੰਤਰ ਹੈ ? ਰੰਗ ਮੰਚ, ਬੋਲੀ ਤੇ ਭਾਸ਼ਾ ਨੂੰ ਆਪਣੇ ਵਿੱਚ ਕਿਵੇਂ ਅਡੋਪਟ ਕਰ ਜਾਂਦਾ ਹੈ ਭਾਰਤ ਵਿੱਚ ਬੰਗਲਾ ਉਰਦੂ, ਤਾਮਿਲ, ਪੰਜਾਬੀ ਦਾ ਨਾਟਕ ਕਿਵੇਂ ਪ੍ਰਫੁੱਲਤ ਹੋ ਰਿਹਾ ਹੈ ? ਬੋਲੀ ਕੁੱਝ ਕੋਹਾਂ ਤੇ ਜਾ ਕੇ, ਵੱਖ-ਵੱਖ ਲੋਕਾਂ ਦੀ ਜ਼ਬਾਨ ਵਿਚੋਂ ਬਦਲ ਜਾਂਦੀ ਹੈ, ਪਰਤੂੰ ਭਾਸ਼ਾ ਸੱਤ ਸਮੁੰਦਰ ਤੋਂ ਪਾਰ ਜਾਣ ਤੇ ਵੀ, ਨਹੀਂ ਬਦਲਦੀ, ਕਿਉਂਕਿ ਭਾਸ਼ਾ ਕੋਲੇ ਆਪਣੀ ਲਿੱਪੀ ਅਤੇ ਸਿਧਾਂਤ ਹੁੰਦਾ ਹੈ।ਨਾਟਕ ਕਿਸੇ

ਵੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਕਾਰਗਰ ਸਾਬਿਤ ਹੋਇਆ ਹੈ। ਇਸ ਸੰਬੰਧ ਵਿਚ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਵੱਲੋਂ, ਮੋਹੀ ਅਮਰਜੀਤ ਸਿੰਘ ਨਾਲ, ਸਵਾਲ ਜਵਾਬ ਵੀ ਕੀਤੇ ਗਏ। ਨਾਟਕਕਾਰ ਮੋਹੀ ਵੱਲੋਂ ਬਹੁਤ ਹੀ ਵਿਸਥਾਰ ਪੂਰਵਕ ਜਵਾਬ ਦਿੱਤਾ ਗਿਆ ਅਤੇ ਸਟੇਜ ਚਲਾ ਰਹੇ ਸਕੂਲ ਦੇ ਇੱਕ ਮੈਡਮ ਵੱਲੋਂ ਮੋਹੀ ਅਮਰਜੀਤ ਸਿੰਘ ਦੇ ਨਾਟਕ ਜੀਵਨੀ ਉੱਪਰ ਵੀ ਚਾਨਣਾ ਪਾਇਆ ਗਿਆ।

ਇਸ ਸਮਾਗਮ ਵਿਚ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਨੂੰ ਸਕੂਲ ਦੇ ਪ੍ਰਿੰਸੀਪਲ ਗੁਰਵਿੰਦਰ ਕੌਰ ਜੀ ਵੱਲੋਂ, ਜੀ ਆਇਆਂ ਆਖਿਆ ਗਿਆ ਅਤੇ ਭਾਸ਼ਾ ਬੋਲੀ ਅਤੇ ਰੰਗਮੰਚ ਉੱਤੇ ਉਨ੍ਹਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਵਿਚ ਸਾਬਕਾ ਪੰਚਾਇਤ ਸਕੱਤਰ, ਸਰਦਾਰ ਰਣਜੀਤ ਸਿੰਘ ਤਖਾਣਵੱਧ, ਲੇਖਕ ਗੁਰਮੇਲ ਸਿੰਘ ਬੌਡੇ ,ਸਾਬਕਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਜੰਗੀਰ ਸਿੰਘ ਅਤੇ ਸਕੂਲ ਦਾ ਸਟਾਫ ਵੀ

# ਲਾਇਨਜ਼ ਕਲੱਬ ਸੁਨਾਮ ਰਾਇਲਜ਼ ਵੱਲੋਂ 'ਰੁੱਖ ਲਗਾਓ ਮੁਹਿੰਮ' ਤਹਿਤ ਬੂਟੇ ਲਗਾਏ



ਸੁਨਾਮ/13 ਅਗਸਤ : ਆਜ਼ਾਦੀ ਦਿਵਸ ਦੇ ਸਮਾਗਮਾਂ ਨੂੰ ਸਮਰਪਿਤ ਅਤੇ ਆਪਣੇ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੌਰਦਿਆਂ ਲਾਇਨਜ਼ ਕਲੱਬ ਸੁਨਾਮ ਰਾਇਲਜ਼ ਵੱਲੋਂ ਪ੍ਰਧਾਨ ਲਾਇਨ ਸੰਜੀਵ ਮੈਨਨ

ਜੀ ਦੀ ਅਗਵਾਈ ਹੇਠ ਅੱਜ ਸਥਾਨਕ ਸਵਰਗ ਦੁਆਰ, ਨੇੜੇ ਬੱਸ ਸਟੈਂਡ ਸੁਨਾਮ ਵਿਖੇ ÷ਰੁੱਖ ਲਗਾਓ ਮੁਹਿੰਮ÷ ਤਹਿਤ ਪੌਦੇ ਲਗਾਏ ਗਏ ਅਤੇ ਇਸ ਮੌਕੇ ਬੋਲਦਿਆਂ ਕਿਹਾ ਹਰ ਮਨੁੱਖ ਨੂੰ ਰੱਖਾਂ ਦੀ ਅਹਿਮੀਅਤ ਪਤੀ ਅਹਿਸਾਸ ਰੱਖਣਾ ਚਾਹੀਦਾ ਹੈ ਕਿ ਇਹਨਾਂ ਬਿਨਾਂ

ਸਾਡਾ ਜੀਵਨ ਤੰਦਰੁਸਤ ਨਹੀਂ ਰਹਿ ਸਕਦਾ ਅਤੇ ਹਰ ਇਨਸਾਨ ਘੱਟੋ ਘੱਟ ਇੱਕ ਰੁੱਖ ਲਗਾਵੇ ਅਤੇ ਉਸਦੀ ਦੇਖਭਾਲ ਕਰੇ। ਇਸ ਮੌਕੇ ਚੇਅਰਮੈਨ ਮਨਿੰਦਰ ਸਿੰਘ ਲਖਮੀਰਵਾਲਾ ਨੇ ਵੀ ਕਿਹਾ ਕਿ ਅੱਜ ਦਾ ਯੁੱਗ ਵਿਕਾਸ ਦਾ ਹੈ ਜਿਸ ਕਾਰਨ ਰੁੱਖਾਂ ਦੀ ਕਟਾਈ ਹੁੰਦੀ ਰਹਿੰਦੀ ਹੈ ਪਰ ਸਾਨੂੰ ਆਮ ਲੋਕਾਂ ਵਿੱਚ ਵੱਧ ਤੋਂ ਵੱਧ ਰੁੱਖਾਂ ਪ੍ਰਤੀ ਚੇਤਨਾ ਜਗਾਉਣੀ ਚਾਹੀਦੀ ਹੈ, ਜੋ ਅਜਿਹੇ ਪ੍ਰਾਜੈਕਟਾਂ ਨਾਲ ਸੰਭਵ ਹੋ

ਇਸ ਮੌਕੇ ਜ਼ੋਨ ਚੇਅਰਮੈਨ ਪਰਮਿੰਦਰ ਸਿੰਘ ਜਾਰਜ਼, ਕਰੂਨ ਬਾਂਸਲ, ਸਕੱਤਰ ਮੁਕੇਸ਼ ਨਾਗਪਾਲ, ਪੀ.ਆਰ.ਓ ਰਾਜੇਸ਼ ਗਰਗ, ਗੁਰਿੰਦਰਜੀਤ ਸਿੰਘ ਧਾਲੀਵਾਲ, ਆਰ.ਐੱਨ ਕਾਂਸਲ, ਰਜਨੀਸ਼ ਗਰਗ, ਕਰੂਨ ਬਬਲਾ, ਰਿੰਕੂ ਗਰਗ, ਡਾ. ਅੰਸ਼ੂਮਨ ਫੁੱਲ, ਪ੍ਰਦੀਪ ਕੁਮਾਰ, ਗੂਰਸ਼ਰਨ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ, ਕੁਲਵੀਰ ਸਿੰਘ, ਸੰਜੀਵ ਕੁਮਾਰ, ਜਗਰਾਜ ਸਿੰਘ ਅਤੇ ਜਸਵਿੰਦਰ ਸਿੰਘ ਤੂਰ ਹਾਜ਼ਰ ਸਨ।

### ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਲੋਕਾਂ ਵੱਲੋਂ ਸਰਕਾਰ ਤੇ

# ਵਿਭਾਗ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ

ਸੰਗਰੂਰ, ਲੌਂਗੋਵਾਲ, 13 ਅਗਸਤ ਸਥਾਨਕ ਅੰਬੇਦਕਰ ਨਗਰ ਸੁਨਾਮ ਰੋਡ ਵਿਖੇ ਪਿਛਲੇ ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਲੋਕ ਬੇਹੱਦ ਦੂਖੀ ਹਨ, ਅੱਜ ਮਹੱਲਾ ਨਿਵਾਸੀਆਂ ਨੇ ਪਰੇਸ਼ਾਨ ਹੋਕੇ ਪੰਜਾਬ ਸਰਕਾਰ ਅਤੇ ਵਾਟਰ ਸਪਲਾਈ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪਧਾਨ ਅਤੇ ਕੌਸਲਰ ਬੀਬੀ ਨਸ਼ੀਬ ਕੌਰ ਚੋਟੀਆਂ, ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ

ਮੌਜੂਦਾ ਤੇ ਰਿਟਾਇਰ ਮਿਊਂਸਪਲ ਵਰਕਰਜ਼ ਮੁਲਾਜ਼ਮਾਂ ਦੀ ਸਾਂਝੀ ਕਨਵੈਨਸਨ 26 ਨੂੰ : ਚੰਚਲ ਸਰਮਾ ਧਨੌਲਾ

ਧਨੌਲਾ ਮੰਡੀ/13 ਅਗਸਤ : ਪੰਜਾਬ ਮਿਉਸਪਲ ਵਰਕਰ ਯੂਨੀਅਨ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਧਾਨ ਚੰਚਲ ਕੁਮਾਰ ਸਰਮ

ਧਨੌਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਯੂਨੀਅਰ ਦੇ ਸੂਬਾ ਮੀਤ ਪ੍ਰਧਾਨ ਹਰਬਖਸ ਸਿੰਘ ਬਰਨਾਲਾ, ਸੂਬਾ ਪ੍ਰਚਾਰ ਸਕੱਤਰ ਨਾਇਬ ਸਿੰਘ ਹੈਡਿਆਇਆ ਤੋਂ ਇਲਾਵਾ ਪੰਜਾਬ ਰਿਟਾਇਰ ਮਿਊਸਪਲ ਵਰਕਰਜ ਯੂਨੀਅਨ ਦੇ ਸੂਬਾ ਚੇਅਰਮੈਨ ਜਨਕ ਰਾਜ

ਮਾਨਸਾ , ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ, ਗੋਬਿੰਦ ਸਿੰਘ ਤੌਪਾ ਵਿਸੇਸ ਤੌਰ ਤੋਂ ਸਾਮਿਲ ਹੋਏ। ਮੀਟਿੰਗ ਕਰਨ ਉਪਰੰਤ

ਜਿਲ੍ਹਾ ਪ੍ਰਧਾਨ ਚੰਚਲ ਕੁਮਾਰ ਸਰਮਾ ਧਨੌਲਾ ਨੇ ਜਿਲਾ ਕਮੇਟੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਗੁਰਦੀਪ ਸਿੰਘ ਤਪਾ

ਮੀਤ ਪ੍ਰਧਾਨ,ਗੋਬਿੰਦ ਰਾਮ ਬਰਨਾਲਾ ਸਕੱਤਰ ,ਅਮਨਦੀਪ ਸਰਮਾ ਤਪਾ ਖਜਾਨਚੀ ,ਅਨਿਲ ਕੁਮਾਰ ਬਰਨਾਲਾ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਪੰਜਾਬ ਪੱਧਰ ਦੇ ਮੌਜੂਦਾ ਅਤੇ ਰਿਟਾਇਰ ਮੁਲਾਜਮਾਂ ਦੀ ਸਾਂਝੀ ਕਨਵੈਨਸਨ

26 ਅਗਸਤ ਨੂੰ ਸਵੇਰੇ 10 ਵਜੇ ਨਗਰ ਕੌਸਲ ਦਫਤਰ 'ਚ ਬੁਲਾਉਣ ਦਾ ਫੈਸਲਾ ਵੀ ਕੀਤਾ ਗਿਆ।

ਸਿੰਘ ਚੋਟੀਆਂ, ਕ੍ਰਿਸ਼ਨ ਸਿੰਘ ਤੇ ਮੁਹੱਲੇ ਦੀਆਂ ਔਰਤਾਂ ਨੇ ਕਿਹਾ ਹੁਣ ਗਰਮੀ ਦਾ ਮੌਸਮ ਚਲ ਰਿਹਾ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਸਾਡੇ ਮੁਹੱਲੇ ਅੰਦਰ ਪਾਣੀ ਦੀ ਸਪਲਾਈ ਬਿਲਕੁਲ ਬੰਦ ਹੈ ਜਿਸ ਕਾਰਨ ਅਸੀਂ ਬਹੁਤ ਪ੍ਰੇਸ਼ਾਨ ਹਾਂ ਤੇ ਬਾਹਰੋਂ ਖੇਤਾਂ ਵਿਚੋਂ ਪਾਣੀ ਲਿਆਉਣ ਲਈ ਮਜਬੂਰ ਹਾਂ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਪਾਣੀ ਦੀ ਸਪਲਾਈ ਚਾਲੂ ਨਾ ਕੀਤੀ ਗਈ ਤਾਂ ਅਸੀਂ ਵਾਟਰ ਵਰਕਸ ਅਤੇ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਾਉਣ



### ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਤੋਂ ਬਾਗ਼ੀ ਹੋਏ ਆਗੂਆਂ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਲੋਕ ਅਧਿਕਾਰ ਮੰਚ ਦਾ ਗੱਠਨ



ਮਲੋਟ, 13 ਅਗਸਤ : ਮਲੋਟ ਵਿੱਚ ਕੈਬਿਨੇਟ ਮੰਤਰੀ ਡਾ.ਬਲਜੀਤ ਕੌਰ ਤੋਂ ਬਾਗ਼ੀ ਹੋਏ ਆਗੂਆਂ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਐਨਜੀਓ ਦਾ ਗੱਠਨ ਕੀਤਾ ਗਿਆ ਹੈ। ਜਿਸ ਦਾ ਨਾਮ ਲੋਕ ਅਧਿਕਾਰ ਮੰਚ ਰੱਖਿਆ ਗਿਆ ਹੈ। ਜਿਸ ਵਿਚ ਬਾਗੀ ਹੋਏ ਆਗੂ ਰਾਜੀਵ ਉੱਪਲ ਐਨਜੀਓ ਦੇ ਚੈਅਰਮੈਨ, ਸਾਹਿਲ ਮੋਂਗਾ ਪ੍ਰਧਾਨ ਅਤੇ ਗੁਰਮੇਲ ਸਿੰਘ ਸਰਾਂ ਮੁੱਖ ਸਕੱਤਰ ਵਜੋਂ ਸੇਵਾ ਕਰਨਗੇ। ਇਸ ਮੌਕੇ ਸਾਹਿਲ ਮੋਂਗਾ

ਲਿਆਉਣ ਅਤੇ ਲੋਕਾਂ ਦੀ ਸੇਵਾ ਦੇ ਲਈ ਇਸ ਐਨਜੀਓ ਦਾ ਗੱਠਨ ਕੀਤਾ ਗਿਆ ਹੈ। ਇਹ ਐਨਜੀਓ ਹਰ ਪਲ ਆਮ ਲੋਕਾਂ ਨੂੰ ਸਮਰਪਿੱਤ ਰਹੇਗੀ। ਇਸ ਐਨਜੀਓ ਵਿੱਚ ਅਹੁਦੇਦਾਰ, ਮੈਂਬਰ, ਆਗੂ ਪੂਰੀ ਤਰ੍ਹਾਂ ਫਰੀ ਸੇਵਾ ਕਰਨਗੇ। ਉਨਾਂ ਕਿਹਾ ਕਿ 15 ਅਗਸਤ ਤੋਂ ਬਾਦ ਮਲੋਟ-ਮੁਕਤਸਰ ਸੜਕ ਉਪਰ ਪਏ ਹੋਏ ਖੱਡੇ ਭਰਨ ਦੀ ਸੇਵਾ ਲੋਕਾਂ ਦੇ ਸਹਿਯੋਗ ਨਾਲ ਇਸ ਐਨਜੀਓ ਵਲੋਂ ਕੀਤੀ ਜਾਵੇਗੀ। ਉਕਤ ਆਗੂਆਂ ਨੇ ਸਮਾਜ ਲਈ ਫ਼ਿਕਰਮੰਦ ਸ਼ਖਸ਼ੀਅਤ ਨੂੰ ਇਸ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ।

# ਸ਼ਿਵ ਮੰਦਿਰ ਪ੍ਰਬੰਧਕ ਕਮੇਟੀ

**ਬਾਘਾ ਪੁਰਾਣਾ/13 ਅਗਸਤ** : ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਤੇ ਸ਼ੀ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਵਲੋਂ 16 ਵਾਂ ਵਿਸ਼ਾਲ ਲੰਗਰ ਦੀ ਅੱਜ ਤੋਂ ਸ਼ੁਰੂਆਤ ਕੀਤੀ ਗਈ। ਉਦਘਾਟਨ ਰਾਮਾ ਬੀਜ ਭੰਡਾਰ ਨਹਿਰੂ ਮੰਡੀ ਵਾਲੀਆਂ ਨੇ ਕੀਤਾ। ਇਹ ਮੋਕੇ ਸ਼੍ਰੀ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਬਲਵਿੰਦਰ ਗਰਗ ਨੇ ਦੱਸਿਆ ਕਿ 16 ਵਾਂ ਵਿਸ਼ਾਲ ਲੰਗਰ 13 ਅਗਸਤ ਤੋ 24 ਅਗਸਤ ਤੱਕ ਚੱਲੇਗਾ ਅਤੇ ਮੋਗਾ ਸਰਕਾਰੀ ਹਸਪਤਾਲ ਚ ਵਿਖੇ ਵੀ ਲੋੜਵੰਦਾਂ ਮਰੀਜਾਂ ਲਈ ਰੋਜਾਨਾ ਸ਼ਾਮ ਨੂੰ 13 ਅਗਸਤ ਤੋਂ ਲੈ ਕੇ 24 ਤੱਕ ਭੇਜਿਆ ਜਾਵੇਗਾ। ਉਨਾ ਨੇ ਕਿਹਾ ਕਿ ਸ਼੍ਰੀ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਅਤੇ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਸਾਲ ਵੀ 56 ਵਾਂ ਸਲਾਨਾ ਝੰਡਾ 14 ਅਗਸਤ ਸ਼ਾਮ 4 ਵਜੇ ਝੰਡੇ ਦੀ ਪੂਰੇ ਸ਼ੀਹਰ ਅੰਦਰ ਪ੍ਰਕਰਮਾ ਕੀਤੀ ਜਾਵੇਗੀ ਅਤੇ 17 ਅਗਸਤ ਨੂੰ ਸਵੇਰੇ 8 ਵਜੇ ਸ਼੍ਰੀ ਸ਼ਿਵ ਮੰਦਿਰ ਤੋਂ ਮਾਤਾ ਚਿੰਤਪੂਰਨੀ ਲਈ ਰਵਾਨਗੀ ਹੋਵੇਗੀ ਅਤੇ 18 ਅਗਸਤ ਨੂੰ ਸਵੇਰੇ 6 ਵਜੇ

ਮਾਤਾ ਚਿੰਤਪੂਰਨੀ ਦਰਬਾਰ ਵਿਖੇ ਚੜਾਇਆ ਜਾਵੇਗਾ। ਇਸ ਮੋਕੇ ਸ਼ੀ ਸ਼ਿਵ ਮੰਦਿਰ ਧਰਮਸ਼ਾਲਾ ਰੰਗ ਬਿਰੰਗੇ ਗੁਬਾਰਿਆਂ ਨਾਲ ਖੂਬ ਸਜਾਵਟ ਕੀਤੀ ਗਈ ਸੀ। ਇਸ ਮੋਕੇ ਨਗਰ ਕੋਸਲ ਦੇ ਸਾਬਕਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਕੇਵਲ ਕ੍ਰਿਸ਼ਨ ਗਰਗ, ਪੰਜਾਬ ਟ੍ਰੇਡ ਵਿੰਗ ਦੇ ਪ੍ਰਧਾਨ ਰਮਨ ਮਿੱਤਲ ਰਿਪੀ, ਸ਼੍ਰੋਮਣੀ ਅਕਾਲੀ ਦਲ ਬਾਦਲ ਪਵਨ ਢੰਡ, ਸ੍ਰੀ ਰਾਮ ਲੀਲਾ ਉਤਸੂਕ ਕਮੇਟੀ ਪਧਾਨ ਦੀਪਕ ਗਰਗ ਬੋਬੀ, ਸ੍ਰੀ ਰਾਮ

ਗੋਇਲ ਪੈਟਰੋਲ ਪੰਪ ਵਾਲੇ, ਸੰਜੀਵ ਗੋਇਲ ਪਿੰਕਾ, ਪਵਨ ਬਾਂਸਲ, ਤਿਲਕ ਰਾਜ ਬੱਬਰ,ਪਵਨ ਗੁਪਤਾ, ਕੇਵਲ ਕ੍ਰਿਸ਼ਨ,ਭਾਰਤ ਭੂਸ਼ਨ, ਰਾਮ ਗੁਪਤਾ, ਯਸ਼ਪਾਲ ਜਿੰਦਲ, ਰਤਨ ਲਾਲ ਜਿੰਦਲ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ। ਇਸ ਮੋਕੇ ਸ਼ੀ ਸ਼ਿਵ ਮੰਦਿਰ ਪ੍ਬੰਧਕ ਕਮੇਟੀ ਰੋਸ਼ਨ ਲਾਲ ਰੋਸ਼ੀ, ਸੰਦੀਪ ਠੰਡੂ, ਅਸ਼ਵਨੀ ਸ਼ਰਮਾ, ਰਾਮ ਸੇਵਕ, ਰਾਕੇਸ਼ ਤੋਤਾ, ਬਿਮਲ ਗੋਇਲ, ਪਵਨ ਗੁਪਤਾ, ਚਤੁਰਭੂਜ, ਯਸ਼ਪਾਲ ਬਿੱਟੂ, ਪੱਪੂ ਮਿੱਤਾਲ, ਨੀਨਾ, ਗਗਨ, ਮਨੌਜ ਕਮਾਰ, ਵਿਕਰਮ ਬਾਂਸਲ, ਰਾਮਾ ਬਾਬਾ.ਅਸ਼ਵਨੀ ਗੋਇਲ ਵਲੋਂ ਰਾਮਾ ਬੀਜ ਭੰਡਾਰ ਵਾਲੀਆਂ ਸਨਮਾਨਿਤ

#### ਸ਼ਰਣਮ ਕਮੇਟੀ ਦੇ ਪ੍ਰਧਾਨ ਤੀਰਥ ਬਾਂਸਲ, ਰਾਮ ਤੀਰਥ ਗੁੰਬਰ, ਬਾਬਾ ਖੇਤਰਪਾਲ ਮੰਦਿਰ ਦੇ ਪ੍ਰਧਾਨ ਸਜੀਵ ਕੁਮਾਰ, ਯਾਦਵਿੰਦਰ ਬਾਂਸਲ, ਰਜਿੰਦਰ ਕੁਮਾਰ ਗਰਗ, ਯੂਥ ਅਗਰਵਾਲ ਸਭਾ ਦੇ ਪਧਾਨ ਪਵਨ ਗੋਇਲ, ਅਮਿਤ

ਘਰ ਲੈ ਕੇ ਜਾਵਾਂਗੇ : ਭਾਜਪਾ ਆਗ

ਹਰਜਿੰਦਰ ਦੁੱਗਾਂ ਮਨਾਇਆ ਗਿਆ। ਓਹਨਾ ਸਮੂਹ ਕਿਹਾ ਕਿ ਆਜ਼ਾਦੀ ਦਿਹਾੜਾ

ਹਾਸਲ ਹੋਇਆ ਹੈ। ਅਸੀਂ ਦੇਸ ਦੀ ਆਜ਼ਾਦੀ ਲਈ ਕਰਬਾਨ ਹੋਣ ਵਾਲੇ ਹਰੇਕ ਸ਼ਹੀਦ ਦੀ ਕੁਰਬਾਨੀ ਅੱਗੇ ਆਪਣਾ ਸਿਰ ਝੁਕਾਉਂਦੇ ਹਾਂ। ਉਹਨਾਂ ਕਿਹਾ ਕਿਪਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਬਹੁਤ ਤਰੱਕੀ ਕਰ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਦੀਆਂ ਪਾਪਤੀਆਂ ਨੂੰ ਘਰ ਘਰ ਮੌਕੇ ਇਹਨਾ ਨਾਲ ਹੋਰ ਵੀ



# ਮੋਦੀ ਸਰਕਾਰ ਦੀਆਂ ਨੀਤੀਆਂ ਘਰ

ਸੰਗਰੂਰ, 13 ਅਗਸਤ : ਸੰਗਰੂਰ ਦੇ ਭਾਜਪਾ ਆਗੂਆਂ ਵਲੋਂ ਉਤਸ਼ਾਹ ਨਾਲ ਆਜ਼ਾਦੀ ਦਿਹਾੜਾ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਘਰ ਘਰ ਲੈ ਕੇ ਜਾਵਾਂਗੇ। ਭਾਜਪਾ ਆਗੂ ਅਮਨਦੀਪ ਪੁਨੀਆਂ ਪੁਵਨ ਗਰਗ, ਵਿਨੌਦ ਕੁਮਾਰ ਬੋਦੀ ਨੇ

ਪਹੁੰਚਾਇਆ ਜਾਵੇਗਾ। ਇਸ ਆਗੂ ਮੌਜੂਦ ਸਨ।

### ਮਾਹਿਲਪੁਰ ਦੇ ਵਾਰਡ ਨੰਬਰ 11-12 ਤੋਂ ਫੌਜੀ ਧਰਮ ਸਿੰਘ ਤੇ ਜਗਬੀਰ ਸਿੰਘ ਰਾਮ ਸਣੇ ਕਈ ਪਰਿਵਾਰ 'ਆਪ' 'ਚ ਸ਼ਾਮਲ ਹਰੀ ਕਿਸ਼ਨ ਗੰਗੜ

ਗੜਸ਼ੰਕਰ/13 ਅਗਸਤ : ਹਲਕਾ ਗੜ੍ਹਸ਼ੰਕਰ ਅਧੀਨ ਪੈਂਦੀ ਮਾਹਿਲਪੁਰ ਨਗਰ ਪੰਚਾਇਤ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਅਣਥੱਕ ਯਤਨਾਂ ਨਾਲ ਕਰੋੜਾਂ ਰੁਪਏ ਦੇ ਨਵੇਂ ਪ੍ਰੋਜੈਕਟਾਂ ਤੇ ਵਿਕਾਸ ਕਾਰਜਾਂ ਲਈ ਰਾਸ਼ੀ ਮਨਜੂਰ ਹੋ ਚੁੱਕੀ ਹੈ। ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੂਰਾਂ ਵਲੋਂ ਕਰੋੜਾਂ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਹੋਈ ਹੈ ਜਿਸ ਨਾਲ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਦੋ ਨਵੇਂ

ਟਿਊਬਵੈੱਲ ਲਗਵਾਏ ਜਾ ਰਹੇ ਹਨ। ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਦਾ ਪਬੰਧ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਹੂਰਾਂ ਦੇ ਓ ਐੱਸ ਡੀ ਚਰਨਜੀਤ ਸਿੰਘ ਚੰਨੀ ਵਲੋਂ ਨਗਰ ਪੰਚਾਇਤ ਆਮ ਆਦਮੀ ਪਾਰਟੀ ਦੇ ਇਤਿਹਾਸ ਮਾਹਿਲਪੁਰ ਦੇ ਵਾਰਡ ਨੰਬਰ 11-12

ਸਿੰਘ ਫੌਜੀ ਸਮੇਤ 25 ਪਰਿਵਾਰਾਂ ਨੂੰ ਵਿਚ ਸਵਰਾਜ ਦੀ ਸਥਾਪਨਾ ਕਰਨਾ ਆਪਣੇ ਆਪ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਉਨਾਂ ਕਿਹਾ ਕਿ ਬਿਜਲੀ ਦੇ ਬਿੱਲਾਂ ਦੀ 600 ਯੁਨਿਟ ਮੁਆਫੀ ਨਾਲ ਸਾਰੇ ਵਰਗ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨੂੰ ਰੈਗੂਲਰ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ।ਇਸ ਮੌਕੇ ਕ੍ਰਿਸ਼ਨਜੀਤ ਰਾਓ ਕੈਂਡੋਵਾਲ਼ ਜ਼ਿਲਾ ਪ੍ਰਧਾਨ ਆਪ

ਆਪ ਵਿੱਚ ਸ਼ਾਮਿਲ ਕਰਵਾਉਂਦਿਆਂ ਪਾਰਟੀ ਦਾ ਮੁੱਖ ਉਦੇਸ਼ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਲੋਕ ਕਿਹਾ ਕਿ ਪਾਰਟੀ ਦਾ ਰਾਸ਼ਟਰੀ ਪੱਖੀ ਕੰਮਾਂ ਨੂੰ ਦੇਖਦਿਆਂ ਲੋਕ ਸੰਯੋਜਕ ਤੇ ਦਿਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀਆਂ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀਆਂ ਨੀਤੀਆਂ ਤੇ ਨੀਅਤ ਸਾਫ ਸਪੱਸ਼ਟ ਤੇ ਪਾਰਦਰਸ਼ੀ ਹੈ ਜਿਸ ਕਾਰਨ ਖੁਸ਼ ਹਨ। ਉਨ੍ਹਾਂ ਕਿਹਾ ਕਿ ਮੁੱਖ ਆਮ ਲੋਕ ਪਾਰਟੀ ਚ ਸ਼ਾਮਿਲ ਹੋ ਕੇ ਪਾਰਟੀ ਦੀਆਂ ਨੀਹਾਂ ਮਜਬੂਤ ਕਰ ਰਹੇ 12500 ਤੋਂ ਵੱਧ ਕੱਚੇ ਅਧਿਆਪਕਾਂ ਹਨ। ਇਸ ਮੌਕੇ ਸਤਵੀਰ ਸਿੰਘ ਸੰਤਾਂ, ਐਮ ਸੀ ਸ਼ਸ਼ੀ ਬੰਗੜ, ਰਾਜ ਕੁਮਾਰ, ਪਰਮਿੰਦਰ ਸਿੰਘ ਮਾਹਿਲਪੁਰੀ, ਸ਼ਿਵ ਕੁਮਾਰ, ਬਲਵਿੰਦਰ ਕੌਰ ਸਰਪੰਚ, ਬੁੱਧੀਜੀਵੀ ਵਿੰਗ ਹੁਸ਼ਿਆਰਪੁਰ ਵਲੋਂ ਰਵਜੋਤ ਰਾਓ ਕੈਂਡੋਵਾਲ ਸਮੇਤ ਪਾਰਟੀ ਵਰਕਰ ਵਲੰਟੀਅਰ ਆਗ

#### ਤੋਂ ਜਗਵੀਰ ਸਿੰਘ ਰਾਮ ਜੀ, ਧਰਮ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਮੀਡੀਆ ਕਲੱਬ ਸਰਦੁਲਗੜ੍ਹ ਦੀ ਚੋਣ, ਰਣਜੀਤ ਗਰਗ (ਹੈਪੀ) ਪ੍ਰਧਾਨ ਬਣੇ



ਸਰਦੂਲਗੜ੍ਹ/13 ਅਗਸਤ : ਸਥਾਨਕ ਸਬ-ਡਵੀਜ਼ਨਲ ਹਸਪਤਾਲ ਸਥਿਤ ਮੀਡੀਆ ਕਲੱਬ ਦਫਤਰ ਵਿਖੇ ਪਧਾਨ ਸੰਜੀਵ ਸਿੰਗਲਾ ਦੀ ਅਗਵਾਈ ਵਿੱਚ ਕਲੱਬ ਮੈਂਬਰਾਂ ਦੀ ਇਕੱਤਰਤਾ ਹੋਈ ਜਿਸ ਦੌਰਾਨ ਕਲੱਬ ਦੀਆ ਗਤੀਵਿਧੀਆ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸ਼ਹਿਰ ਤੋਂ ਇਲਾਵਾ ਨੇੜਲੇ ਇਲਾਕੇ ਵਿੱਚ ਆਈ ਹੜ੍ਹਾ ਦੀ ਵੱਡੀ ਆਫ਼ਤ ਨਾਲ ਹੋਏ ਨੁਕਸਾਨ ਕਾਰਣ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਜਤਾਈ ਇਸ ਦੌਰਾਨ ਕਲੱਬ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਰਣਜੀਤ ਗਰਗ (ਹੈਪੀ) ਨੰ

ਪ੍ਰਧਾਨ ਬਣਾਇਆ ਗਿਆ, ਦਲਜੀਤ ਸਿੰਘ ਸੰਘਾ ਉੱਪ ਪ੍ਰਧਾਨ, ਸੁਖਵਿੰਦਰ ਸਿੰਘ ਸੁੱਖੀ ਸੈਕਟਰੀ ਅਤੇ ਕੁਲਵਿੰਦਰ ਸਿੰਘ ਕੜਵਲ ਨੂੰ ਕੈਸ਼ੀਅਰ ਬਣਾਇਆ ਗਿਆ। ਨਰਾਇਣ ਗਰਗ, ਸੰਜੀਵ ਸਿੰਗਲਾ ਅਤੇ ਗੁਰਜੀਤ ਸਿੰਘ ਸੰਧੂ ਕਲੱਬ ਦੇ ਸਰਪਰਸਤ ਹੋਣਗੇ। ਇਸ ਦੌਰਾਨ ਇਕੱਠੇ ਹੋਏ ਮੈਂਬਰਾਂ ਨੇ ਵੱਖ ਵੱਖ ਮੁਦਿਆਂ @ਤੇ ਵਿਚਾਰ ਚਰਚਾ ਕਰਦੇ ਹੋਏ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਦੀ ਗੱਲ ਕਹੀ। ਕਲੱਬ ਦੇ ਨਵੇਂ ਚੁਣੇ ਪ੍ਰਧਾਨ ਅਤੇ ਆਹੁਦੇਦਾਰਾਂ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਨਿੱਕੂ,ਨੰਦ ਸਿੰਘ ਕੌੜੀ,

### ਖ਼ਾਲਸਾ ਕਾਲਜ ਦਾ ਬੀ.ਐਸ.ਸੀ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਹਰੀ ਕ੍ਰਿਸ਼ਨ ਗੰਗੜ

ਅਹਦੇਦਾਰ ਹਾਜ਼ਰ ਸਨ।

ਗੜਸ਼ੰਕਰ/13 ਅਗਸਤ : ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦਾ ਬੀ.ਐੱਸ.ਸੀ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀ.ਐੱਸ.ਸੀ. ਨਾਨ ਮੈਡੀਕਲ ਦੂਜੇ ਸਮੈਸਟਰ ਵਿਚ ਵਿਦਿਆਰਥੀ ਰਵੀ ਸੀਹਰਾ ਨੇ 78.6 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਸੂਹਾਨੀ ਨੇ 74.6 ਫੀਸਦੀ ਅੰਕ ਲੈ ਕੇ ਦੂਜਾ ਸਥਾਨ, ਆਕਾਸ਼ ਨੇ 64.2 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਮੈਡੀਕਲ ਗਰੁੱਪ ਵਿਚ ਕਿਰਨਦੀਪ ਕੌਰ ਨੇ 85.3 ਫੀਸਦੀ ਅੰਕ ਲੈ ਕੇ ਪਹਿਲਾ, ਪ੍ਰਭਨੂਰ ਨੇ 68.6 ਫੀਸਦੀ ਅੰਕ ਲੈ ਕੇ ਦੂਜਾ ਸਥਾਨ, ਕੁਲਦੀਪ ਕੌਰ ਤੇ ਇੰਦਰਦੀਪ



ਕੌਰ ਨੇ 66.2 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਪ੍ਰੋ ਲਖਵਿੰਦਰਜੀਤ ਕੌਰ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ ਤੇ ਅਵੱਲ ਰਹੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਵੀ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।

#### ਧਰਮ ਚੰਦ ਸਿੰਗਲਾ ਹਾਜ਼ਰ ਸਨ। 'ਚ ਤੀਆਂ ਦਾ ਤਿਉਹਾਰ ਮਨਾਇਆ ਪਬਲਿਕ

ਅਵਤਾਰ ਸਿੰਘ ਧੀਮਾਨ ਬਲਾਚੌਰ/13 ਅਗਸਤ : ਐਮਆਰ ਸਿਟੀ ਪਬਲਿਕ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੇਲੇ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ ਸਕਲ ਦੇ ਚੇਅਰਮੈਨ ਸੀ ਰਾਮਜੀ ਦਾਸ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਸਵਾਗਤ ਤੋਂ ਬਾਅਦ ਮੂਲ ਮੰਤਰ ਨਾਲ ਕੀਤੀ ਗਈ। ਇਸ ਪ੍ਰੋਗਰਾਮ ਰਾਹੀਂ

ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ

ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਐਮਆਰ ਸਿਟੀ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਵੱਖ-ਵੱਖ ਪੰਜਾਬੀ ਲੋਕ ਨਾਚ ਪੇਸ਼ ਕੀਤੇ ਗਏ। ਅਧਿਆਪਕਾਂ ਨੇ ਵੀ ਮੇਲੇ ਦਾ ਆਨੰਦ ਮਾਣਿਆ। ਇਸ ਸਮਾਗਮ ਵਿੱਚ ਪੰਜਾਬੀ ਔਰਤਾਂ ਨੂੰ ਵੱਖ-ਵੱਖ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿੱਚ @ਸ਼੍ਰੀਮਤੀ ਤੀਜ ਦਾ ਸਤਿਕਾਰ ਗਿਆਰ੍ਹਵੀਂ ਜਮਾਤ ਦਾ ਸੰਦੇਸ਼, ਗਿਗਿੱਧਿਆਂ ਦੀ ਰਾਣੀ ਤਸਮੀਨ ਕੌਰ ਬਾਰ੍ਹਵੀਂ ਜਮਾਤ, ਐੱਮ. ਆਰ

ਸਿਟੀ ਕਲਾਸ ਐਲਕੇਜੀ ਦੀ ਲਾਡੋ ਅਮਾਇੰਦਾ ਨੂੰ ਚਣਿਆ ਗਿਆ। ਮਿਸ ਥਰਡ ਰਾਉਂਡ ਦੀ ਪਹਿਲੀ ਰਨਰ ਅੱਪ ਦੀਕਸ਼ਾ ਕਲਾਸ 11ਵੀਂ ਅਤੇ ਦੂਜੀ ਰਨਰ ਅੱਪ ਅੰਸ਼ਿਕਾ ਬੱਤਰਾ ਕਲਾਸ 11ਵੀਂ ਰਹੀ। ਇਸ ਤਿੰਝਣ ਮੇਲੇ ਦੇ ਸਫ਼ਰ ਵਿੱਚ ਇੱਕ ਧੀ ਦੇ ਬਚਪਨ ਤੋਂ ਲੈ ਕੇ ਉਸ ਦੇ ਵਿਆਹ ਤੱਕ ਦੇ ਸਫ਼ਰ ਨੂੰ ਪੇਸ਼ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਮੈਡਮ ਰੀਤੂ ਬੱਤਰਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪੇਸ਼ ਕੀਤੇ ਲੋਕ ਨਾਚ ਦੀ ਸ਼ਲਾਘਾ ਕੀਤੀ ਅਤੇ



ਸਾਰਿਆਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਕੋਆਰਡੀਨੇਟਰ ਮੈਡਮ ਗੁਰਪ੍ਰੀਤ ਕੌਰ ਸੇਖੋਂ, ਕਿਰਨ ਦੀਪ, ਨੀਰ ਸ਼ਰਮਾ, ਪੂਨਮ ਠਾਕੁਰ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।

C M Y B

### Panacea Biotec ਮਿਤੀ 30 ਜੂਨ, 2023 ਨੂੰ ਖ਼ਤਮ ਹੋਈ ਤਿਮਾਹੀ ਦੇ ਸਟੈਂਡਅਲੋਨ ਅਤੇ ਕੈਨਸੋਲੀਡੇਟਿਡ ਵਿੱਤੀ ਨਤੀਜਿਆਂ (ਅਣਪੜਤਾਲੇ) ਦਾ ਸਾਰ

(ਰੁਪਏ ਲੱਖਾਂ 'ਚ ਪ੍ਰਤੀ ਸ਼ੇਅਰ ਨੂੰ ਛੱਡ ਕੇ ਕੰਨਸੋਲੀਡੇਟਿਡ ਜੂਨ ਮਾਰਚ ਜੂਨ ਮਾਰਚ ਜੂਨ ਮਾਰਚ ਜ਼ੂਨ ਸਾਰਚ 30, 2023 | 31, 2023 | 30, 2022 | 31, 2023 | 30, 2023 | 31, 2023 | 30, 2022 | 31, 2023 ਪੜਤਾਲੇ ਅਣਪੜਤਾਲੇ ਪੜਤਾਲੇ ਅਣਪੜਤਾਲੇ ਪੜਤਾਲੇ ਅਣਪੜਤਾਲੇ ਪੜਤਾਲੇ ਕਾਰੋਬਾਰ ਤੋਂ ਕੱਲ ਆਮਦਨ 8,941 7,502 6,134 25,707 12,919 12,893 11,070 45,995 ਸ਼ੁੱਧ ਲਾਭ/(ਘਾਟਾ) ਸਮੇਂ/ਸਾਲ ਲਈ (ਟੈਕਸ ਤੋਂ ਪਹਿਲਾਂ, ਵਾਧੂ ਅਤੇ/ਜਾਂ ਅਸਧਾਰਨ ਮੱਦਾਂ) 510 (7,424) (6,275) (1,471) (117) (7,890) ਸ਼ੁੱਧ ਲਾਭ/(ਘਾਟਾ) ਸਮੇ<del>'</del>/ਸਾਲ ਲਈ ਟੈਕਸ ਤੋਂ ਪਹਿਲਾਂ (ਵਾਧੂ ਅਤੇ /ਜਾਂ ਅਸਧਾਰਨ ਮੱਦਾਂ ਤੋਂ 510 (7,424) (6,275) 1,303 1,821 (5,116) ਸ਼ੱਧ ਲਾਭ/(ਘਾਟਾ) ਸਮੇਂ/ਸਾਲ ਲਈ ਟੈਕਸ ਤੋਂ ਾਅਦ (ਵਾਧੂ ਅਤੇ∕ਜਾਂ ਅਸਧਾਰਨ ਮੱਦਾਂ ਤੋ<del>ਂ</del> 129 (1.969) (7.424) (8.754) 1.098 (1.268) (5.614) (3.375) ਕੁੱਲ ਵਿਆਪਕ ਆਮਦਨ/(ਘਾਟਾ) ਸਮੇਂ/ਸਾਲ ਲਈ (ਜਿਸ ਵਿੱਚ ਸ਼ਾਮਲ ਲਾਭ ∕(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) (2,149) (7,429) (8,944) 1,108 (1,179) (5,634) (3,347) 129 ਸੁਨਿਤੀ ਸ਼ੇਅਰ ਪੂੰਜੀ (ਫੇਸ ਵੈਲਯੂ ਰੁਪਏ 1 ਪ੍ਰਤੀ ਪਤੀ ਸ਼ੇਅਰ ਆਮਦਨ/(ਘਾਟਾ) (ਸਾਲਾਨਾ, ਤਿਮਾਹੀ ਨੂੰ ਛੱਡ ਕੇ) (3.21) (12.12) (14.29) ਮੁੱਢਲੀ ਅਤੇ ਡਿਲੂਟਿਡ 1.79 (2.07)

1. ਉਪਰੋਕਤ ਅੰਕੜੇ ਤਿਮਾਹੀ ਵਿੱਤੀ ਨਤੀਜੇ ਜੋ ਕਿ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੌਜ਼ਰ ਰਿਕਆਰਮੈਂਟਸ) ਰੈਗੁਲੇਸ਼ਨ 2015 ਦੇ ਰੈਗੁਲੇਸ਼ਨ 33 ਤਹਿਤ ਸਟਾਕ ਐਕਸਚੇਂਜ ਵਿਖੇ ਦਰਸ਼ਾਏ ਗਏ ਵੇਰਵੇ ਦਾ ਸਾਰ ਹਨ। ਤਿਮਾਹੀ ਵਿੱਤੀ ਨਤੀਜਿਆਂ ਦਾ ਪੂਰਾ ਵੇਰਵਾ ਸਟਾਕ ਐਕਸਚੇਂਜ ਦੀ ਵੈਬਸਾਇਟ, ਐਨਐਸਈ-http://www.nseindia.com, ਬੀਐਸਈ-http:/ /www.bseindia.com, ਅਤੇ ਕੰਪਨੀ ਦੀ ਵੈਬਸਾਇਟ http://www.panaceabiotec.com 'ਤੇ ਉਪਲੱਬਧ ਹਨ। 2. ਉਪਰੋਕਤ ਵਿੱਤੀ ਨਤੀਜੇ ਮਿਤੀ 11 ਅਗਸਤ 2023 ਅਤੇ 12 ਅਗਸਤ, 2023 ਕ੍ਰਮਵਾਰ ਨੂੰ ਆਡਿਟ ਕਮੇਟੀ ਦੁਆਰਾ

ਰੀਵਿਊ ਕੀਤੇ ਗਏ ਅਤੇ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਵਿੱਚ ਮਨਜ਼ੂਰ ਕੀਤੇ ਗਏ। 3. ਇਹ ਵਿੱਤੀ ਨਤੀਜੇ ਲਾਗੂ ਇੰਡੀਅਨ ਅਕਾਊਟਿੰਗ ਸਟੈਂਡਰਡ ('ਆਈਐਨਡੀ-ਏਐਸ') ਜੋ ਕਿ ਕੈਪਨੀਜ਼ (ਇੰਡੀਅਨ ਅਕਾਊਂਟਿੰਗ ਸਟੈਂਡਰਡ) ਰੂਲਜ਼ 2015 ਦੇ ਜਿਵੇਂ ਕਿ ਕੰਪਨੀਜ਼ ਐਕਟ 2013 ਦੇ ਸੈਕਸ਼ਨ 133 ਤਹਿਤ ਦਰਸਾਏ ਗਏ ਹਨ

ਦੇ ਮਾਪਦੰਡ ਮੁਤਾਬਕ ਤਿਆਰ ਕੀਤੇ ਗਏ ਹਨ। 4. ਪਿਛਲੇ ਸਮੇਂ/ਸਾਲ ਦੇ ਅੰਕੜੇ ਵਰਤਮਾਨ ਸਮੇਂ/ਸਾਲ ਦੇ ਅੰਕੜਿਆਂ ਨਾਲ ਰੀਗਰੁੱਪ/ਰੀਕਲਾਸੀਫਾਈ ਕੀਤੇ ਗਏ ਹਨ ਤਾਂ

ਜੋ ਤਲਨਾ ਕੀਤੀ ਜਾ ਸਕੇ।

ਸਥਾਨ : ਨਵੀਂ ਦਿੱਲੀ ਮਿਤੀ: 12 ਅਗਸਤ, 2023 ਲਈ ਅਤੇ ਵੱਲੋਂ ਬੋਰਡ ਆਫ ਡਾਇਰੈਕਟਰ ਪੈਨੇਸਿਆ ਬਾਇਓਟੈਕ ਲਿਮਟਿਡ ਡਾ. ਰਾਜੇਸ਼ ਜੈਨ

ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪੈਨੇਸਿਆ ਬਾਇਓਟੈਕ ਲਿਮਟਿਡ

ਰਜਿ. ਦਫ਼ਤਰ : ਐਬਾਲਾ-ਚੰਡੀਗੜ੍ਹ ਹਾਈਵੇਅ, ਲਾਲਜ਼ੂ-140501, ਪੰਜਾਬ CIN:L33117PB1984PLC022350, Ph.no. 91-11-41679000, Fax: 91-11-41679070,

	Website:http://www.panacea-biotec.com, Email: corporate	@panaceabiotec.com	
	🔊 ਮਿਊਂਸਪਲ ਕਾਰਪੋਰੇਸ਼ਨ ਚੰ	ਡੀਗੜ੍ਹ	
	ਈ-ਟੈਂਡਰ ਨੋਟਿਸ		
ਲ. ਨੰ:	ਕੰਮ ਦਾ ਨਾਮ	ਬੋਲੀ ਜਮ੍ਹਾ ਸਾਰਣੀ (ਆਨਲਾਈਨ)	ਤਕਨੀਕੀ ਬੋਲੀ ਖੁੱਲਣ ਦਾ ਸਮਾਂ (ਆਨਲਾਈਨ)
ਕਾਰ	ਰਜਕਾਰੀ ਇੰਜੀਨੀਅਰ - ਐਮਸੀਪੀਐਚ ਮੰਡਲ ਨੰ. 1		
1.	ਵਾਟਰ ਵਰਕਸ ਸੈਕਟਰ 12 ਚੰਡੀਗੜ੍ਹ ਵਿਖੇ 800ਕੇਵੀਏ ਟਰਾਂਸਫਰ ਦੀ ਮੁਰਮੰਤ ਸਮੇਤ ਐਲਟੀ ਅਤੇ ਐਚਟੀ ਵਾਇਡਿੰਗ ਦੀ ਤਬਦੀਲੀ ਅਤੇ ਖਰਾਬ ਪੁਰਜਿਆਂ ਨੂੰ ਬਦਲ ਕੇ ਪੈਨਲਾਂ ਦੀ ਸਰਵਿਸ। (ਵੱਲ : ਮਾਲੀਆ ਮੁਖੀ) ਅਨੁਮਾਨਤ ਲਾਗਤ : ਰੁ. 9,79,330/- ਈਐਮਡੀ : ਰੁ. 19,587/- ਟੈਂਡਰ ਫੀਸ : ਰੁ. 1,000/- ਸਮਾਂ ਸੀਮਾ : ਦੋ ਮਹੀਨੇ	12.08.2023 ਤੋਂ 19.08.2023 ਸ਼ਾਮ 6:55 ਵਜੇ ਤੱਕ	21.08.2023 ਸਵੇਰੇ 10:00 ਵਜੇ
2.	ਵਾਟਰ ਵਰਕਸ ਸੈਕਟਰ 52 ਚੰਡੀਗੜ੍ਹ ਵਿਖੇ ਬਾਰਾਂ ਮਹੀਨਿਆਂ ਲਈ ਖੁਲੇ ਸਥਾਨ/ਬਾਘ ਆਦਿ ਦੀ ਬਾਗਬਾਨੀ ਅਤੇ ਲੈਂਡਸਕੇਪਿੰਗ। (ਵੱਲ : ਮਾਲੀਆ ਮੁਖੀ) ਅਨੁਮਾਨਤ ਲਾਗਤ : ਰੂ. 5,38,701/- ਈਐਮਡੀ : ਰੂ. 10,774/- ਟੈਂਡਰ ਫੀਸ : ਰੂ. 1,000/- ਸਮਾਂ ਸੀਮਾ : ਬਾਰਾਂ ਮਹੀਨੇ	12.08.2023 ਤੋਂ 19.08.2023 ਸ਼ਾਮ 6:55 ਵਜੇ ਤੱਕ	21.08.2023 ਸਵੇਰੇ 10:00 ਵਜੇ
3.	ਐਸਡੀਈ, ਐਮਸੀਪੀਐਚ ਉਪ ਮੰਡਲ ਨੂੰ 10, ਚੰਡੀਗੜ੍ਹ ਦੇ ਚਾਰਜ ਅਧੀਨ ਬੈਂਡ ਨੂੰ 1 ਨਵੇਂ ਪੰਪ ਹਾਊਸ ਸੈਕਟਰ 37, ਚੰਡੀਗੜ ਵਿਖੇ ਲਗੇ ਖਰਾਬ ਅਤੇ ਨਾ ਸਰਵਿਸ ਹੋਣਯੋਗ ਐਲਆਰਵੀ 18' ਆਈ/ਡੀ ਨੂੰ ਬਦਲਣਾ। (ਵੱਲ : ਮਾਲੀਆ ਮੁਖੀ) ਅਨੁਮਾਨਤ ਲਾਗਤ : ਰੁ. 5,28,000/– ਈਐਮਡੀ : ਰੁ. 10,560/– ਟੈਂਡਰ ਫੀਸ : ਰੁ. 1,000/– ਸਮਾਂ ਸੀਮਾ : ਇਕ ਮਹੀਨਾ	12.08.2023 ਤੋਂ 19.08.2023 ਸ਼ਾਮ 6:55 ਵਜੇ ਤੱਕ	21.08.2023 ਸਵੇਰੇ 10:00 ਵਜੇ
4.	ਬੈਂਡ ਨੂੰ 2 ਜਯਾਤੀ ਸਾਈਡ ਪੰਪ ਹਾਊਸ, ਵਾਟਰ ਵਰਕਸ ਸੈਕਟਰ 26 ਚੰਡੀਗੜ੍ਹ ਵਿਖੇ ਲਗੀ 375ਐਚਪੀ ਸਲਿਪਰਿੰਗ ਮੋਟਰ ਦੀ ਮੁਹੰਮਤ ਅਤੇ ਰੀਵਾਇਡਿੰਗ ਅਤੇ ਹੋਰ ਸਬੰਧਤ ਕਾਰਜ। (ਵੱਲ : ਮਾਲੀਆ ਮੁਖੀ) (ਮੁੜ ਸੱਦਾ) ਅਨੁਮਾਨਤ ਲਾਗਤ : ਰੁ. 8,29,500/– ਈਐਮਡੀ : ਰੁ. 16,590/– ਟੈਂਡਰ ਫੀਸ : ਰੁ. 1,000/– ਸਮਾਂ ਸੀਮਾ : 15 ਦਿਨ	12.08.2023 ਤੋਂ 19.08.2023 ਸ਼ਾਮ 6:55 ਵਜੇ ਤੱਕ	21.08.2023 ਸਵੇਰੇ 10:00 ਵਜੇ
ਕਾਰ	ਰਜਕਾਰੀ ਇੰਜੀਨੀਅਰ - ਐਮਸੀਪੀਐਚ ਮੰਡਲ ਨੰ. 3		
5.	ਐਸਡੀਈ, ਐਮਸੀਪੀਐਚ 11, ਚੰਡੀਗੜ੍ਹ ਦੇ ਚਾਰਜ ਅਧੀਨ ਐਮਟੀਸੀ ਬੂਥ ਸੈਕਟਰ 15 ਤਹਿਤ ਵਖੋਂ ਵਖ ਸਥਾਨਾ 'ਤੇ ਵਖੋਂ ਵਖ ਆਕਾਰ ਦੇ ਵਾਟਰ ਸਪਲਾਈ ਲਾਈਨ ਦੇ ਲੀਕੇਜ/ ਤੇਰੜਾਂ ਨੂੰ ਠੀਕ ਕਰਨ ਲਈ ਸਟੀਨਲੈਂਸ ਸਟੀਲ ਕਲੈਂਪ ਮੁਹਈਆ ਕਰਵਾਉਣੇ ਅਤੇ ਲਗਾਉਣੇ। (ਵੱਲ : ਮਾਲੀਆ ਮੁਖੀ) ਅਨੁਮਾਨਤ ਲਾਗਤ : ਰੁ. 5,79,900/– ਟੈਂਡਰ ਫੀਸ : ਰੁ. 1,000/– ਸਮਾਂ ਸੀਮਾ : ਬਾਰਾਂ ਮਹੀਨੇ	12.08.2023 ਤੋਂ 19.08.2023 ਸ਼ਾਮ 6:55 ਵਜੇ ਤੱਕ	21.08.2023 ਸਵੇਰੇ 10:00 ਵਜੇ

ਐਸਡੀਈ, ਐਮਸੀਪੀਐਚ 16, ਚੰਡੀਗੜ੍ਹ ਦੇ ਚਾਰਜ ਅਧੀਨ ਇੰਡਸਟਰੀਅਲ ਏਰੀਆ ਫੇਜ | 12.08.2023 21.08.2023 1 ਚੰਡੀਗੜ ਦੇ ਵਖੋਂ ਵਖ ਟਿਉਬਵੈਲਾ ਅਤੇ ਬੂਸਟਰਾਂ ਦੀ ਮੁਰਮੰਤ ਅਤੇ ਨਵੀਨੀਕਰਨ। ਤੋਂ 19.08.2023 ਸਵੇਰੇ 10:00 (ਵੱਲ : ਮਾਲੀਆ ਮੁਖੀ) ਸ਼ਾਮ 6:55 ਵਜੇ ਅਨੁਮਾਨਤ ਲਾਗਤ : ਰੂ. 6,36,627/-ਈਐਮਡੀ : ਰੂ. 12,733/-ਵਜੇ ਤੱਕ ਸਮਾਂ ਸੀਮਾ : ਤਿਨ ਮਹੀਨੇ ਟੈਂਡਰ ਫੀਸ : ਰੂ. 1,000/-ਲੇਨ ਨੂੰ 681-690 ਸੈਕਟਰ 8 ਚੰਡੀਗੜ ਦੇ ਸਾਹਮਣੇ 6" ਆਈ/ਡੀ ਡੀਆਈ ਵਾਟਰ 12.08.2023 21.08.2023 ਸਪਲਾਈ ਪਾਈਪ ਲਾਈਨ ਮੁਹਈਆ ਕਰਵਾਉਣੀ ਅਤੇ ਲਗਾਉਣੀ। (ਵੱਲ : ਵਾਰਡ ਵਿਕਾਸ ਤੋਂ 19.08.2023 ਸਵੇਰੇ 10:00 ਅਨੁਮਾਨਤ ਲਾਗਤ : ਰੂ. 5,73,656/-ਈਐਮਡੀ : ਰੂ. 11,473/-ਸ਼ਾਮ 6:55 ਵਜੇ ਵਜੇ ਤੱਕ

ਟੈਂਡਰ ਫੀਸ : ਰੂ. 1,000/-ਐਸਡੀਈ, ਐਮਸੀਪੀਐਚ 17, ਚੰਡੀਗੜ੍ਹ ਦੇ ਚਾਰਜ ਅਧੀਨ ਐਮਟੀਸੀ ਬੁਥ ਸੈਕਟਰ 51 12.08.2023 ਅਤੇ 61 ਤਹਿਤ ਵਖੋ ਵਖ ਸਥਾਨਾਂ 'ਤੇ ਲਗੇ ਏਐਮਐਫ ਪੈਨਲਾਂ ਦੀ ਮੂਰਮੌਤ ਅਤੇ ਡੀਜੀ ਤੋਂ 19.08.2023 ਸੈਟਾਂ ਦੀ ਸਰਵਿਸ। (ਵੱਲ : ਮਾਲੀਆ ਮਖੀ) ਸ਼ਾਮ 6:55 ਵਜੇ ਅਨੁਮਾਨਤ ਲਾਗਤ : ਰੂ. 8,45,610/-ਈਐਮਡੀ : ਰ. 16,912/-ਟੈਂਡਰ ਫੀਸ : ਰੂ. 1,000/

ਤੱਕ ਨੋਟ :-1) ਟੈਂਡਰ ਨੋਟਿਸ ਸਮੇਤ ਨਿਯਮ ਅਤੇ ਸ਼ਰਤਾਂ ਵੈਬਸਾਈਟ etenders.chd.nic.in 'ਤੇ ਉਪਲੱਬਧ/ਅਪਲੋਡ ਹਨ। ਨੌਡਲ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ

21.08.2023

ਸਵੇਰੇ 10:00

ਵਜੇ

ਐਮਸੀਪੀਐਚ ਮੰਡਲ ਨੰ. 3, ਕਮਰਾ ਨੰ 1, ਵਾਟਰ ਵਰਕਸ, ਸੈਕਟਰ 37, ਚੰਡੀਗੜ੍ਹ